



Punjab Government Gazette

EXTRAORDINARY

Published by Authority

CHANDIGARH, TUESDAY, JANUARY 23, 2024 (MAGHA 3, 1945 SAKA)

ਪੰਜਾਬ ਸਰਕਾਰ

ਦਫਤਰ ਡਿਪਟੀ ਕਮਿਸ਼ਨਰ, ਬਠਿੰਡਾ

ਅਧਿਸੂਚਨਾ

ਮਿਤੀ 19 ਜਨਵਰੀ, 2024

ਨੰਬਰ: 516/DDPO.—ਪੰਜਾਬ ਪੰਚਾਇਤੀ ਰਾਜ ਐਕਟ 1994 (ਅਮੈਂਡਮੈਂਟ ਐਕਟ ਨੰਬਰ 14 ਸਾਲ 2014) ਦੀ ਧਾਰਾ 10-ਏ(ਧਾਰਾ 10 ਨਾਲ ਪੜਿਆ ਜਾਵੇ) ਦੀ ਵਰਤੋਂ ਕਰਦੇ ਹੋਏ ਹੇਠ ਦਰਜ ਸੂਚੀ ਵਿੱਚ ਬਲਾਕ ਰਾਮਪੁਰਾ ਦੀਆਂ ਨਵੀਆਂ ਹੋਂਦ ਵਿੱਚ ਆਈਆਂ 4 ਗਰਾਮ ਪੰਚਾਇਤਾਂ ਚਾਉਕੇ, ਰਾਮਪੁਰਾ, ਬਾਲਿਆਵਾਲੀ ਅਤੇ ਮੰਡੀ ਕਲਾਂ ਦੇ ਚੋਣ ਵਾਰਡ (ਲੜੀ ਨੰਬਰਾਂ ਸਮੇਤ ਚੋਣ ਵਾਰਡਾਂ ਦਾ ਰਾਖਵਾਂਕਰਨ) ਨਿਰਧਾਰਤ ਕਰਦਾ ਹਾਂ।

ਅਨੁਸੂਚੀ

ਬਲਾਕ ਰਾਮਪੁਰਾ ਜ਼ਿਲ੍ਹਾ ਬਠਿੰਡਾ।

ਲੜੀ ਨੰਬਰ	ਗਰਾਮ ਪੰਚਾਇਤ	ਚੋਣ ਵਾਰਡ ਦਾ ਲੜੀ ਨੰ: ਸਮੇਤ ਰਾਖਵਾਂਕਰਨ	ਚੋਣ ਵਾਰਡ ਵਿੱਚ ਸ਼ਾਮਲ ਖੇਤਰ
1	ਚਾਉਕੇ	1 (ਅਨੁਸੂਚਿਤ ਜਾਤੀ)	ਗਲੀ ਕਮਿਊਨਟੀ ਸੈਂਟਰ ਅਤੇ ਗਲੀ ਪ੍ਰਾਇਮਰੀ ਸਕੂਲ ਦੇ ਮਿਲਣ ਦੇ ਸਥਾਨ (ਰੂਪ ਸਿੰਘ ਦੇ ਘਰ) ਤੋਂ ਆਰੰਭ ਕਰਕੇ ਗਲੀ ਪ੍ਰਾਇਮਰੀ ਸਕੂਲ ਨਾਲ ਚੱਲਦੇ ਹੋਏ ਸਾਹਮਣੇ ਜਾਗਰ ਸਿੰਘ ਦੇ ਘਰ ਨਾਲ ਚੱਲਦੇ ਹੋਏ ਅਜੈਬ ਸਿੰਘ ਦੇ ਘਰ ਨਾਲ ਚੱਲਦੇ ਹੋਏ ਬੂਟਾ ਸਿੰਘ ਦੇ ਘਰ ਦੇ ਘਰ ਅੱਗੇ ਦੀ ਬਾਬੂ ਸਿੰਘ ਦੇ ਘਰ ਤੱਕ (ਮਕਾਨ ਨੰਬਰ 608-610, 613, 615-624, 626, 651, 661-662, 664, 689, 713, 720) ਸੁੱਖਾ ਸਿੰਘ ਦੇ ਘਰ ਤੋਂ ਲੈ ਕੇ ਬਲਦੇਵ ਸਿੰਘ ਦੇ ਘਰ ਤੱਕ (ਮਕਾਨ ਨੰਬਰ 559-574, 576-577, 579-589, 591-596, 598-607, 723, 727, 730-736); ਲਖਵੀਰ ਸਿੰਘ ਦੇ ਘਰ ਤੋਂ ਲੈ ਕੇ ਰੂਪ ਸਿੰਘ ਦੇ ਘਰ ਤੱਕ (ਮਕਾਨ ਨੰਬਰ 737, 740-741, 771, 725A, 470A, 578A, 593A, 609A) (ਐਸ.ਸੀ. ਅਬਾਦੀ 720, ਕੁਲ ਅਬਾਦੀ 820)
1	ਚਾਉਕੇ	2 (ਅਨੁਸੂਚਿਤ ਜਾਤੀ)	ਗੁਰਦੀਪ ਸਿੰਘ ਦੇ ਘਰ ਤੋਂ ਲੈ ਕੇ ਪਰਗਟ ਸਿੰਘ ਪਿਤਾ ਕਰਨੈਲ ਸਿੰਘ ਦੇ ਘਰ ਤੱਕ (ਮਕਾਨ ਨੰਬਰ 1154-1156, 1158, 1160, 1162); ਦਰਸ਼ਨ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ ਤੋਂ ਲੈ ਕੇ ਸਾਧੂ ਸਿੰਘ ਪੁੱਤਰ ਸੰਤਾ ਸਿੰਘ ਦੇ ਘਰ ਤੱਕ (ਮਕਾਨ ਨੰਬਰ 1-30, 70-80, 89-90) ਹੁਕਮਾਂ ਸਿੰਘ ਪੁੱਤਰ ਜੀਤ ਸਿੰਘ ਦੇ ਘਰ ਤੋਂ ਲੈ ਕੇ ਚਤਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ ਅੱਗੇ ਦੀ ਸੁਖਪਾਲ ਸਿੰਘ ਪੁੱਤਰ ਭਗਵੰਤ ਸਿੰਘ ਦੇ ਘਰ ਤੋਂ ਲੈ ਕੇ ਬਿੱਲੂ ਪ੍ਰਧਾਨ ਵਾਲੀ ਤੱਕ (ਮਕਾਨ

			ਨੰਬਰ 31-36,60-69,81A-82,84-88,422,425,426) ਬਿੱਲੂ ਪ੍ਰਧਾਨ ਦੇ ਘਰ ਤੋਂ ਲੈ ਕੇ ਗੁਰਚਰਨ ਸਿੰਘ ਪੁੱਤਰ ਬਚਿੱਤਰ ਸਿੰਘ ਦੇ ਘਰ ਤੱਕ; ਗੁਰਚਰਨ ਸਿੰਘ ਪੁੱਤਰ ਬਚਿੱਤ੍ਰ ਸਿੰਘ ਦੇ ਘਰ ਤੋਂ ਲੈ ਕੇ ਹਰਨੇਕ ਸਿੰਘ ਪੁੱਤਰ ਅਰਜਨ ਸਿੰਘ ਦੇ ਘਰ ਤੱਕ (ਮਕਾਨ ਨੰਬਰ 38-51,129,137,269,270,272,385,91-93,95-101,104-105,111-114) ਤੱਕ (ਐਸ.ਸੀ ਅਬਾਦੀ 680, ਕੁਲ ਅਬਾਦੀ 910)
1	ਚਾਉਕੇ	3 (ਅਨੁਸੂਚਿਤ ਜਾਤੀ ਇਸਤਰੀ)	ਭੂਰਾ ਸਿੰਘ ਪੁੱਤਰ ਕਿਰਪਾਲ ਸਿੰਘ ਦੇ ਘਰ ਤੋਂ ਲੈਕੇ ਮਾਤਾ ਸਿੰਘ ਪੁੱਤਰ ਅਰਜਨ ਸਿੰਘ ਦੇ ਘਰ ਤੱਕ (ਮਕਾਨ ਨੰ. 1A,37,52-57,81,138-160), ਮੱਖਣ ਸਿੰਘ ਪੁੱਤਰ ਪੂਰਨ ਸਿੰਘ ਦੇ ਘਰ ਤੋਂ ਲੈ ਕੇ ਬਿੱਲੂ ਸਿੰਘ ਪੁੱਤਰ ਸਾਧੂ ਸਿੰਘ ਦੇ ਘਰ ਤੱਕ ਗਲੀ (ਮਕਾਨ ਨੰਬਰ 53A,58, 163-171, 181-190, 193-209); ਲਸ਼ਮਣ ਸਿੰਘ ਪੁੱਤਰ ਚੰਦ ਸਿੰਘ ਦੇ ਘਰ ਤੋਂ ਲੈਕੇ ਮੰਗੂ ਸਿੰਘ ਪੁੱਤਰ ਸਾਧੂ ਸਿੰਘ ਦੇ ਘਰ ਤੱਕ ਗਲੀ (ਮਕਾਨ ਨੰ. 211-240, 267, 271, 275, 307, 403, 406, 427-429, 432, 1256B,151A,168A,168B,206A,432B, 513A) (ਐਸ.ਸੀ ਅਬਾਦੀ 675, ਕੁਲ ਅਬਾਦੀ 840)
1	ਚਾਉਕੇ	4 (ਇਸਤਰੀ)	ਬਿਕਰਮਜੀਤ ਸਿੰਘ ਪੁੱਤਰ ਹੁਕਮ ਚੰਦ ਦੇ ਘਰ ਤੋਂ ਲੈਕੇ ਜਗਦੀਸ਼ ਰਾਏ ਪੁੱਤਰ ਫਤਿਹ ਚੰਦ ਦੇ ਘਰ ਅੱਗੇ ਦੀ ਮਲਕੀਤ ਸਿੰਘ ਪੁੱਤਰ ਕੌਰ ਸਿੰਘ ਦੇ ਘਰ ਅੱਗੇ ਦੀ ਗੁਰਤੇਜ ਸਿੰਘ ਪੁੱਤਰ ਸੁਚਾ ਸਿੰਘ ਦੇ ਘਰ ਅੱਗੇ ਦੀ ਲੈ ਕੇ ਮੋੜਨ ਸਿੰਘ ਪੁੱਤਰ ਹਜ਼ੂਰ ਸਿੰਘ ਦੇ ਘਰ ਅੱਗੇ ਦੀ ਤੋਂ ਲੈਕੇ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਘਰ ਤੋਂ ਘਰ ਅੱਗੇ ਦੀ ਲੈਕੇ ਸਿੰਦਰਪਾਲ ਪੁੱਤਰ ਅਮਰਨਾਥ ਦੇ ਘਰ ਅੱਗੇ ਦੀ ਤੋਂ ਲੈਕੇ ਬੂਟਾ ਸਿੰਘ ਪੁੱਤਰ ਜ਼ੋਰ ਸਿੰਘ ਦੇ ਘਰ ਤੱਕ (ਮਕਾਨ ਨੰਬਰ 102-103,106,108-110,115-125,307-333,345-360); ਗੁਰਮੇਲ ਸਿੰਘ ਪੁੱਤਰ ਇਕਬਾਲ ਸਿੰਘ ਦੇ ਘਰ ਅੱਗੇ ਦੀ ਤੋਂ ਲੈਕੇ ਸੁਬਾਸ਼ ਚੰਦ ਪੁੱਤਰ ਦੇਵਣ ਚੰਦ ਦੇ ਘਰ ਅੱਗੇ ਦੀ ਤੋਂ ਲੈਕੇ ਜਗਦੀਸ਼ ਰਾਏ ਪੁੱਤਰ ਕੌਰ ਸਿੰਘ ਦੇ ਘਰ ਅੱਗੇ ਦੀ ਤੋਂ ਲੈਕੇ ਬਾਬੂ ਸਿੰਘ ਪੁੱਤਰ ਦਲੀਪ ਸਿੰਘ ਦੇ ਘਰ ਅੱਗੇ ਦੀ ਤੋਂ ਲੈਕੇ ਰਾਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਘਰ ਤੱਕ (ਮਕਾਨ ਨੰਬਰ 361,364-372,375-383,388-393,395-396,401-402,404,407,420,423-424); ਬਲਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ ਤੋਂ ਲੈਕੇ ਹਰਜੀਤ ਸਿੰਘ ਪੁੱਤਰ ਬਸੰਤ ਸਿੰਘ ਦੇ ਘਰ ਅੱਗੇ ਦੀ ਹਾਕਮ ਸਿੰਘ ਪੁੱਤਰ ਗੁਰਚਰਨ ਸਿੰਘ ਦਾ ਘਰ (ਮਕਾਨ ਨੰਬਰ 437-441,443-444,448-450,452,454-455,464-465,471-474,476,481-485,921,1A,370B,463A); (ਐਸ.ਸੀ ਅਬਾਦੀ 135, ਕੁਲ ਅਬਾਦੀ 845)
1	ਚਾਉਕੇ	5 (ਇਸਤਰੀ)	ਜੀਤ ਸਿੰਘ ਪੁੱਤਰ ਹਜ਼ੂਰ ਸਿੰਘ ਦੇ ਘਰ ਤੋਂ ਲੈਕੇ ਗੁਰਚਰਨ ਸਿੰਘ ਪੁੱਤਰ ਜੱਗਰ ਸਿੰਘ ਦੇ ਘਰ ਅੱਗੇ ਦੀ ਬਲਦੇਵ ਸਿੰਘ ਹਜਾਰਾ ਸਿੰਘ ਦੇ ਘਰ ਤੋਂ ਲੈਕੇ ਮੱਘਰ ਸਿੰਘ ਪ੍ਰੀਤਮ ਸਿੰਘ ਦੇ ਘਰ ਤੱਕ (ਮਕਾਨ ਨੰ.127-128, 131, 133, 135, 266, 273-279, 281-283, 286, 288-304, 306, 314, 338-339, 341, 384-387, 467-469, 919, 929, 958-959) ਸੁਖਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਦੇ ਘਰ ਤੋਂ ਲੈਕੇ ਰਾਕੇਸ਼ ਬੁਕ ਦੀਪੂ ਦੇ ਘਰ ਅੱਗੇ ਦੀ ਸੰਤੋਖ ਸਿੰਘ ਪੁੱਤਰ ਚੰਦ ਸਿੰਘ ਦੇ ਘਰ ਤੋਂ ਲੈਕੇ ਜਸਵੰਤ ਸਿੰਘ ਪੁੱਤਰ ਆਤਮਾ ਸਿੰਘ ਦੇ ਘਰ ਅੱਗੇ ਦੀ ਵੈਸਾਖ ਸਿੰਘ ਪੁੱਤਰ ਬਾਬੂ ਸਿੰਘ ਦੇ ਘਰ ਅੱਗੇ ਦੀ ਦਰਸ਼ਨ ਸਿੰਘ ਹਰਦਿਆਲ ਸਿੰਘ ਦੇ ਘਰ ਅੱਗੇ ਦੀ ਸੁਰਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਦੇ ਘਰ ਤੱਕ (ਮਕਾਨ ਨੰਬਰ 1020, 1049, 1051, 1058-1063, 1065-1068,1070-1071,1074-1079,1081-1098,1101 1125, 1127, 1147, 1195, 1332, 1061A, 1066A, 1081A, 1177A, 1186A, 1212A, 1256A, 129A, 134A, 285A,305A,317A,342A,438A,470B), (ਐਸ.ਸੀ ਅਬਾਦੀ 20, ਕੁਲ ਅਬਾਦੀ 883)

1	ਚਾਉਕੇ	6 (ਇਸਤਰੀ)	ਮਿੱਠੂ ਰਾਮ ਪੁੱਤਰ ਤੋਤਾ ਰਾਮ (ਮਕਾਨ ਨੰਬਰ 1215) ਦੇ ਘਰ ਤੋਂ ਲੈਕੇ ਗੁਰਮੇਲ ਸਿੰਘ ਪੁੱਤਰ ਧਰਮ ਸਿੰਘ (ਮਕਾਨ ਨੰਬਰ 1332) ਦੇ ਘਰ ਅੱਗੇ ਦੀ ਸੁਖਦੇਵ ਸਿੰਘ ਪੁੱਤਰ ਸੁਰਜੀਤ ਸਿੰਘ (ਮਕਾਨ ਨੰਬਰ 1168) ਦੇ ਘਰ ਤੱਕ (ਮਕਾਨ ਨੰਬਰ 8, 113, 130, 132, 134, 223, 241-244, 246-265, 268, 280, 385, 434-436, 466, 962, 964) ਸੁਖਵਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਦੇ ਘਰ (ਮਕਾਨ ਨੰਬਰ 1139) ਤੋਂ ਲੈ ਕੇ ਜਗਤਾਰ ਸਿੰਘ ਪੁੱਤਰ ਮੱਲ ਸਿੰਘ (ਮਕਾਨ ਨੰਬਰ 242) ਦੇ ਘਰ ਤੱਕ (ਮਕਾਨ ਨੰਬਰ 1043, 1099-1100, 1128-1153, 1157, 1159, 1161, 1163-1169) ਬਲਰਾਜ ਸਿੰਘ ਪੁੱਤਰ ਬਲਦੇਵ ਸਿੰਘ (ਮਕਾਨ ਨੰਬਰ 246) ਦੇ ਘਰ ਤੋਂ ਲੈਕੇ ਮਹਿੰਦਰ ਸਿੰਘ ਪੁੱਤਰ ਮੇਵਾ ਸਿੰਘ (ਮਕਾਨ ਨੰਬਰ 262) ਦੇ ਘਰ ਤੱਕ (ਮਕਾਨ ਨੰਬਰ 1198, 1200-1210, 1215, 10A, 1192A, 1197A, 1332A, 135A, 246A, 385A, 6A); (ਐਸ.ਸੀ ਅਬਾਦੀ 20, ਕੁਲ ਅਬਾਦੀ 895)
1	ਚਾਉਕੇ	7 (ਇਸਤਰੀ)	ਹਰਬੰਸ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਤੋਂ ਲੈਕੇ ਮੇਜਰ ਸਿੰਘ ਪੁੱਤਰ ਜੀਤ ਸਿੰਘ ਦੇ ਘਰ ਅੱਗੇ ਦੀ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਦੇ ਘਰ ਅੱਗੇ ਦੀ ਮੁਖਤਿਆਰ ਸਿੰਘ ਪੁੱਤਰ ਜੰਗ ਸਿੰਘ ਦੇ ਘਰ ਅੱਗੇ ਦੀ ਦੇਵ ਸਿੰਘ ਪੁੱਤਰ ਬਚਿਤ੍ਰ ਸਿੰਘ ਦੇ ਘਰ ਤੱਕ (ਮਕਾਨ ਨੰਬਰ 305, 317, 344, 362-363, 373-374, 432, 461-462, 594, 950-951, 953, 961, 970, 979-980, 1004, 1006-1009, 1011-1017, 1019-1034, 1036-1048, 1050, 1052-1057, 1069, 1072-1073, 1080) ਨਾਜਰ ਸਿੰਘ ਪੁੱਤਰ ਗੁਰਮੁਖ ਸਿੰਘ ਦੇ ਘਰ ਤੋਂ ਲੈਕੇ ਰਾਮ ਸਿੰਘ ਪੁੱਤਰ ਮੇਹਰ ਸਿੰਘ ਦੇ ਘਰ ਅੱਗੇ ਦੀ ਖਾਲਸਾ ਸਿੰਘ ਪੁੱਤਰ ਵੀਰ ਸਿੰਘ ਦੇ ਘਰ ਤੱਕ (ਮਕਾਨ ਨੰ. 1090, 1118, 1126-1127, 1170-1194, 1196, 1211, 1213, 1216, 1256, 1333, 1002A, 1013A, 1022A, 1044A, 1049A, 1101A, 1161A, 1177A, 1192A, 1214A, 1256A, 1961A, 292A, 317A, 347A, 432A, 468B, 950C) (ਐਸ.ਸੀ ਅਬਾਦੀ 121, ਕੁਲ ਅਬਾਦੀ 905)
1	ਚਾਉਕੇ	8 (ਜਨਰਲ)	ਰਣਜੀਤ ਸਿੰਘ ਪੁੱਤਰ ਨਛੱਤਰ ਸਿੰਘ ਦੇ ਘਰ ਤੋਂ ਲੈਕੇ ਰਾਜ ਕੁਮਾਰ ਪੁੱਤਰ ਗਿਆਨ ਚੰਦ ਦੇ ਘਰ ਤੱਕ (ਮਕਾਨ ਨੰਬਰ 294, 330-332, 336-337, 340, 342-343, 394, 453, 461-463, 564, 657); ਮੱਘਰ ਸਿੰਘ ਪੁੱਤਰ ਇੰਦਰ ਸਿੰਘ ਦੇ ਘਰ ਤੋਂ ਲੈ ਕੇ ਚਰਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਤੱਕ (ਮਕਾਨ ਨੰਬਰ 870-914); ਦਰਸ਼ਨ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਅੱਗੇ ਦੀ ਤੋਂ ਲੈ ਕੇ ਜਸਵੰਤ ਸਿੰਘ ਪੁੱਤਰ ਹਰਦਮ ਸਿੰਘ ਦੇ ਘਰ ਅੱਗੇ ਦੀ ਪ੍ਰੇਮਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਦੇ ਘਰ ਅੱਗੇ ਦੀ ਤੋਂ ਲੈ ਕੇ ਹਰਬੰਸ ਸਿੰਘ ਪੁੱਤਰ ਸੁਖਮੰਦਰ ਸਿੰਘ ਦੇ ਘਰ ਤੱਕ (ਮਕਾਨ ਨੰਬਰ 915-1005, 1014, 1018, 1193, 1195-1196, 1256, 270B, 294A, 461A, 470C, 470D, 875A) (ਐਸ.ਸੀ ਅਬਾਦੀ 62, ਕੁਲ ਅਬਾਦੀ 824)
1	ਚਾਉਕੇ	9 (ਜਨਰਲ)	ਬਲਵੀਰ ਸਿੰਘ ਪੁੱਤਰ ਚੰਦ ਸਿੰਘ ਦੇ ਘਰ ਤੋਂ ਲੈਕੇ ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਘਰ ਅੱਗੇ ਦੀ ਅਜਾਇਬ ਸਿੰਘ ਪੁੱਤਰ ਹਾਕਮ ਸਿੰਘ ਦੇ ਘਰ ਅੱਗੇ ਦੀ ਤੋਂ ਲੈਕੇ ਗੁਰਮੇਲ ਸਿੰਘ ਪੁੱਤਰ ਬਾਬੂ ਖਾਨ ਦੇ ਘਰ ਅੱਗੇ ਦੀ ਜਗਜੀਤ ਸਿੰਘ ਪੁੱਤਰ ਉੱਤਮ ਸਿੰਘ ਦੇ ਘਰ ਤੋਂ ਲੈਕੇ ਮਹਿੰਦਰ ਸਿੰਘ ਪੁੱਤਰ ਚਾਨਣ ਸਿੰਘ ਦੇ ਘਰ ਤੱਕ (ਮਕਾਨ ਨੰਬਰ 1, 37, 71, 82, 100, 230, 350, 451, 716-719, 726, 739, 759-762, 765, 769, 771-800, 802-836); ਜੋਗਿੰਦਰ ਸਿੰਘ ਪੁੱਤਰ ਪੂਰਨ ਸਿੰਘ ਦੇ ਘਰ ਤੋਂ ਲੈਕੇ ਜਗਰੂਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਅੱਗੇ ਦੀ ਨਛੱਤਰ ਸਿੰਘ ਪੁੱਤਰ ਮਦਨ ਸਿੰਘ ਦੇ ਘਰ ਤੋਂ ਲੈਕੇ ਰਣਜੀਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਦੇ ਘਰ ਅੱਗੇ ਦੀ ਮਿੱਠੂ ਸਿੰਘ ਬਚਨ ਸਿੰਘ ਦੇ ਘਰ ਅੱਗੇ ਦੀ ਕੁਲਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਦੇ ਘਰ ਅੱਗੇ ਦੀ ਕੁਲਵੰਤ ਸਿੰਘ ਪੁੱਤਰ ਜਗਰਾਜ ਸਿੰਘ ਦੇ ਘਰ ਅੱਗੇ ਦੀ ਅਜਾਇਬ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਘਰ ਤੱਕ (ਮਕਾਨ ਨੰਬਰ 838-864, 866-869, 892, 915-919, 922, 952, 468A, 774A, 782A, 789A, 799A, 805A, 848A) (ਐਸ.ਸੀ ਅਬਾਦੀ 190, ਕੁਲ ਅਬਾਦੀ 892)

1	ਚਾਉਕੇ (ਜਨਰਲ)	10	ਕਰਨੈਲ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਘਰ ਤੋਂ ਲੈਕੇ ਅਮਰੀਕ ਸਿੰਘ ਪੁੱਤਰ ਬੁੱਗਰ ਸਿੰਘ ਦੇ ਘਰ ਘਰ ਅੱਗੇ ਦੀ ਬਲਦੇਵ ਸਿੰਘ ਪੁੱਤਰ ਹਰਨੇਕ ਸਿੰਘ ਦੇ ਘਰ ਘਰ ਅੱਗੇ ਦੀ ਗੁਰਜੰਟ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਤੱਕ (ਮਕਾਨ ਨੰਬਰ 69A,410,476,481,535,537, 540-541, 544,552,555,573,595,597,602,612,614,625-633) ਨਾਜਰ ਸਿੰਘ ਪੁੱਤਰ ਮਿਲਣ ਸਿੰਘ ਦੇ ਘਰ ਤੋਂ ਲੈ ਕੇ ਗੁਰਬਚਨ ਸਿੰਘ ਗੁੱਜਰ ਸਿੰਘ ਦੇ ਘਰ ਤੱਕ (ਮਕਾਨ ਨੰਬਰ 634-649); ਰਾਮ ਸਿੰਘ ਐਮ ਸੀ ਦੇ ਘਰ ਤੋਂ ਲੈਕੇ ਮਨਜੀਤ ਸਿੰਘ ਪੁੱਤਰ ਕਾਕਾ ਸਿੰਘ ਦੇ ਘਰ ਤੱਕ (ਮਕਾਨ ਨੰਬਰ 650-671,673-680,682-692,719,724-725); ਗੁਰਜੰਟ ਸਿੰਘ ਪੁੱਤਰ ਧਿਆਨ ਸਿੰਘ ਦੇ ਘਰ ਤੋਂ ਲੈਕੇ ਗੁਰਮੇਲ ਸਿੰਘ ਪੁੱਤਰ ਹਰਨੇਕ ਸਿੰਘ ਦੇ ਘਰ ਤੱਕ (ਮਕਾਨ ਨੰਬਰ 728-729,732,738,742-758,761-770) ਗੁਰਦੀਪ ਸਿੰਘ ਪੁੱਤਰ ਗਾਂਧੀ ਸਿੰਘ ਦੇ ਘਰ ਤੋਂ ਲੈਕੇ ਨਾਇਬ ਸਿੰਘ ਪੁੱਤਰ ਜੱਗਰ ਸਿੰਘ ਦੇ ਘਰ ਤੱਕ (ਮਕਾਨ ਨੰਬਰ 436A,817,875,977,656, 672A, 693A,725A) (ਐਸ.ਸੀ ਅਬਾਦੀ 0, ਕੁਲ ਅਬਾਦੀ 892)
1	ਚਾਉਕੇ (ਜਨਰਲ)	11	ਬਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਘਰ ਤੋਂ ਲੈਕੇ ਬਲਦੇਵ ਸਿੰਘ ਪੁੱਤਰ ਗੋਂਦਾ ਸਿੰਘ ਦੇ ਘਰ ਤੱਕ (ਮਕਾਨ ਨੰਬਰ 172,174-180); ਅਮਰੀਕ ਸਿੰਘ ਪੁੱਤਰ ਗੁਰਲਾਲ ਸਿੰਘ ਦੇ ਘਰ ਤੋਂ ਲੈਕੇ ਸੁਖਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਦੇ ਘਰ ਤੱਕ (ਮਕਾਨ ਨੰਬਰ 492-545,550,611, 432-433,477-478,480,483-484,488,490,); ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਦੇ ਘਰ ਤੋਂ ਲੈ ਕੇ ਗੁਰਦੇਵ ਸਿੰਘ ਪੁੱਤਰ ਧਰਮ ਸਿੰਘ ਦੇ ਘਰ ਤੱਕ (ਮਕਾਨ ਨੰਬਰ 694-698) ਮੇਲਾ ਸਿੰਘ ਪੁੱਤਰ ਗੁਰਚਰਨ ਸਿੰਘ ਦੇ ਘਰ ਤੋਂ ਲੈਕੇ ਬੰਤ ਸਿੰਘ ਪੁੱਤਰ ਕਿਰਪਾਲ ਸਿੰਘ ਦੇ ਘਰ ਤੱਕ (ਮਕਾਨ ਨੰਬਰ 198A,470E,500A,698A,699-715,875) (ਐਸ.ਸੀ ਅਬਾਦੀ 178, ਕੁਲ ਅਬਾਦੀ 865)
2	ਰਾਮਪੁਰਾ (ਅਨੁਸੂਚਿਤ ਜਾਤੀ)	1	ਰਣਜੀਤ ਸਿੰਘ ਪੁੱਤਰ ਹਰਨੇਕ ਸਿੰਘ ਦੇ ਘਰ ਤੋਂ ਵੀਰਇੰਦਰ ਸਿੰਘ ਪੁੱਤਰ ਬਲਿੰਦ ਸਿੰਘ ਤੱਕ (ਮਕਾਨ ਨੰ. 68-A,34,AH-1,4,9,31 ਤੋਂ 44-A,46 ਤੋਂ 53-C ਤੱਕ 55 ਤੋਂ 81 ਤੱਕ ਅਤੇ 88), ਮਹਿੰਦਰ ਸਿੰਘ ਪੁੱਤਰ ਜੀਤ ਸਿੰਘ ਦੇ ਘਰ ਤੋਂ ਰਾਮ ਅਵਤਾਰ ਸਿੰਘ ਪੁੱਤਰ ਵੇਦ ਰਾਮ ਦੇ ਘਰ ਤੱਕ (ਮਕਾਨ ਨੰ. 128 ਤੋਂ 130-A,141,142,153-A,153-B,171 ਤੋਂ 173 ਤੱਕ,176 ਤੋਂ 191 ਤੱਕ 193 ਤੋਂ 196 ਤੱਕ), ਬੁੱਧ ਸਿੰਘ ਪੁੱਤਰ ਮੁਕੰਦ ਸਿੰਘ ਦੇ ਘਰ ਤੋਂ ਸੁਲੋਚਨਾ ਦੇਵੀ ਪੱਤਨੀ ਸਿਆਮ ਲਾਲ ਤੱਕ (ਮਕਾਨ ਨੰ.938-K,956,959-B,959,965-A, 976,981-B,999-A ਤੋਂ 1009 ਤੱਕ,1011,1014,1014-A,1015, 1017,1020,1021,1023,1033-A ਤੱਕ,),ਮੀਰਾ ਦੇਵੀ ਪਤਨੀ ਪੂਰਨ ਸਿੰਘ ਤੋਂ ਅਜੇਲੀ ਪਤਨੀ ਆਨੰਦ ਕੁਮਾਰ (ਮਕਾਨ ਨੰ. 1055 ਤੋਂ 1057,1061,1063 ਤੋਂ 1065 ਤੱਕ 1076,1077, 1853-A,1864) (ਕੁੱਲ ਆਬਾਦੀ-890 ਐਸ ਸੀ ਆਬਾਦੀ-801)
2	ਰਾਮਪੁਰਾ (ਅਨੁਸੂਚਿਤ ਜਾਤੀ)	2	ਗੁਰਜੰਟ ਸਿੰਘ ਪੁੱਤਰ ਸੱਜਣ ਸਿੰਘ ਦੇ ਘਰ ਤੋਂ ਜਸਵਿੰਦਰ ਸਿੰਘ ਪੁੱਤਰ ਮੀਹਾ ਸਿੰਘ ਦੇ ਘਰ ਤੱਕ (ਮਕਾਨ ਨੰ.144-A,1-R,85 ਤੋਂ 87 ਤੱਕ,89 ਤੋਂ 105 ਤੱਕ, 107 ਤੋਂ 108 ਤੱਕ, 131 ਤੋਂ 140 ਤੱਕ 143 ਤੋਂ 146 ਤੱਕ), ਹਰਜਿੰਦਰ ਸਿੰਘ ਪੁੱਤਰ ਕਾਕਾ ਸਿੰਘ ਦੇ ਘਰ ਤੋਂ ਬੰਸੇ ਪੱਤਨੀ ਬੋਘਾ ਸਿੰਘ ਦੇ ਘਰ ਤੱਕ(ਮਕਾਨ ਨੰ. 276,461 ਤੋਂ 464 ਤੱਕ, 553,558 ਤੋਂ 559 ਤੱਕ),ਕਰਨੈਲ ਸਿੰਘ ਪੁੱਤਰ ਵੀਰ ਸਿੰਘ ਤੋਂ ਬਿੱਕਰ ਸਿੰਘ ਪੁੱਤਰ ਸਾਧੂ ਸਿੰਘ ਤੱਕ(ਮਕਾਨ ਨੰ.562 ਤੋਂ 567 ਤੱਕ, 599,636,569 ਤੋਂ 590 ਤੱਕ (ਕੁੱਲ ਆਬਾਦੀ-661) (ਐਸ ਸੀ ਆਬਾਦੀ-554)
2	ਰਾਮਪੁਰਾ (ਅਨੁਸੂਚਿਤ ਜਾਤੀ ਇਸਤਰੀ)	3	ਬਜਰੰਗੀ ਪੁੱਤਰ ਅਜੇ ਬਿੰਦ ਦੇ ਘਰ ਤੋਂ ਸਤਨਾਮ ਸਿੰਘ ਪੁੱਤਰ ਦਰਸਨ ਸਿੰਘ ਦੇ ਘਰ ਤੱਕ (ਮਕਾਨ ਨੰ.1 ਤੋਂ 24 ਤੱਕ,29,30,35,36,74) ਭਿੰਦਰ ਸਿੰਘ ਪੁੱਤਰ ਸ਼ੇਰ ਮੁਹੰਮਦ ਤੋਂ ਮਹਿੰਗਾ ਪੁੱਤਰ ਮੋਹਣਾ ਸਿੰਘ ਦੇ ਘਰ ਤੱਕ (ਮਕਾਨ ਨੰ.109 ਤੋਂ 127 ਤੱਕ,161,163 ਤੋਂ 167-A ਤੱਕ,170,222,265

			ਤੋਂ 171 ਤੱਕ 273-A,275 ਤੋਂ 277 ਤੱਕ, 279,293), ਕਾਕਾ ਸਿੰਘ ਪੁੱਤਰ ਸੁਖਦੇਵ ਸਿੰਘ ਤੋਂ ਲਖਵੀਰ ਕੋਰ ਪੱਤਨੀ ਜਗਸੀਰ ਸਿੰਘ ਦੇ ਘਰ ਤੱਕ (ਮਕਾਨ ਨੰ. 427 ਤੋਂ 432, 439,439-B, 447,539,664-A,753),ਸੁਖਮੰਦਰ ਸਿੰਘ ਪੁੱਤਰ ਬਲਵੰਤ ਸਿੰਘ ਤੋਂ ਹਰਬੰਸ ਸਿੰਘ ਪੁੱਤਰ ਨੈਬ ਸਿੰਘ ਦੇ ਘਰ ਤੱਕ (ਮਕਾਨ ਨੰ.1025,1028 ਤੋਂ 1030-A ਤੱਕ,1033 ਤੋਂ 1035 ਤੱਕ, 1039 ਤੋਂ 1041 ਤੱਕ, 1071 ਤੋਂ 1074-B ਤੱਕ,1323) (ਕੁੱਲ ਆਬਾਦੀ-742) (ਐਸ ਸੀ ਆਬਾਦੀ-287)
2	ਰਾਮਪੁਰਾ	4 (ਅਨਸੂਚਿਤ ਜਾਤੀ ਇਸਤਰੀ)	ਕਰਨੈਲ ਸਿੰਘ ਪੁੱਤਰ ਇੰਦਰ ਸਿੰਘ ਦੇ ਘਰ ਤੋਂ ਅਲਬੇਲ ਸਿੰਘ ਪੁੱਤਰ ਸਾਕਾ ਸਿੰਘ ਦੇ ਘਰ ਤੱਕ (ਮਕਾਨ ਨੰ.153,9-A,20-B,20-C,27 146 ਤੋਂ 160 ਤੱਕ,198 ਤੋਂ 204 ਤੱਕ, 206 ਤੋਂ 214, 216 ਤੋਂ 231 ਤੱਕ), ਯਾਦਵਿੰਦਰ ਸਿੰਘ ਪੁੱਤਰ ਦਲਬੇਲ ਸਿੰਘ ਤੋਂ ਸੁਰਜੀਤ ਕੋਰ ਪੱਤਨੀ ਹਾਕਮ ਸਿੰਘ ਦੇ ਘਰ ਤੱਕ(ਮਕਾਨ ਨੰ. 206,234 ਤੋਂ 249 ਤੱਕ,252 ਤੋਂ 254, 257 ਤੋਂ 264, 272ਤੋਂ 274 ਤੱਕ) ਚਮਕੋਰ ਸਿੰਘ ਪੁੱਤਰ ਨਿਰੰਜਮਣ ਸਿੰਘ ਤੋਂ ਨੱਥੂ ਰਾਮ ਪੁੱਤਰ ਰਾਮ ਸਰੂਪ ਤੱਕ(ਮਕਾਨ ਨੰ. 277,279 ਤੋਂ 281 ਤੱਕ, 284 ਤੋਂ 298 ਤੱਕ, 304,426,427,440,1075, ਤੱਕ) (ਕੁੱਲ ਆਬਾਦੀ-867) (ਐਸ ਸੀ ਆਬਾਦੀ-324)
2	ਰਾਮਪੁਰਾ	5 (ਇਸਤਰੀ)	ਭੋਲਾ ਰਾਮ ਪੁੱਤਰ ਹਰਦੇਵ ਸਿੰਘ ਤੋਂ ਧਨਵੰਤੀ ਪੱਤਨੀ ਸਿਵ ਲਾਲ ਦੇ ਘਰ ਤੱਕ (ਮਕਾਨ ਨੰ. 331, 2-A,5-B, 155, 220,223, 284, 287,299 ਤੋਂ 301,303 ਤੋਂ 309, 311,313 ਤੋਂ 330 ਤੱਕ), ਫਕੀਰ ਚੰਦ ਪੁੱਤਰ ਬਾਬ ਰਾਮ ਤੋਂ ਰਣਜੀਤ ਸਿੰਘ ਪੁੱਤਰ ਕਰੋੜਾ ਸਿੰਘ (ਮਕਾਨ ਨੰ.332,352,354,357,359, 360, 362 ਤੋਂ 369 ਤੱਕ, 371 ਤੋਂ 376 ਤੱਕ, 378,392 ਤੋਂ 395 ਤੱਕ), ਜੁਗਰਾਜ ਸਿੰਘ ਪੁੱਤਰ ਇੰਦਰ ਸਿੰਘ ਤੋਂ ਬਲਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ (ਮਕਾਨ ਨੰ. 412 ਤੋਂ 425, 428, 627, 634,667,670) (ਕੁੱਲ ਆਬਾਦੀ-793) (ਐਸ ਸੀ ਆਬਾਦੀ-281)
2	ਰਾਮਪੁਰਾ	6 (ਇਸਤਰੀ)	ਅਮਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਦੇ ਘਰ ਤੋਂ ਮਹਿੰਦਰਪਾਲ ਸਿੰਘ ਪੁੱਤਰ ਸੋਹਨ ਲਾਲ ਤੱਕ (ਮਕਾਨ ਨੰ. 444,444-A,4-A,20-D,58,59,127,349, 372,377 ਤੋਂ 390, 396, 397, 399 ਤੋਂ 411 ਤੱਕ), ਪਰਮਪਾਲ ਸਿੰਘ ਪੁੱਤਰ ਨੱਥਾ ਸਿੰਘ ਤੋਂ ਬਲਵੀਰ ਸਿੰਘ ਪੁੱਤਰ ਅਮਰ ਸਿੰਘ (ਮਕਾਨ ਨੰ. 441 ਤੋਂ 443, 445 ਤੋਂ 460,465 ਤੋਂ 467, 469 ਤੋਂ 471, 473 ਤੋਂ 477, 479 ਤੋਂ 514 ਤੱਕ),ਨਰਿੰਦਰ ਸਿੰਘ ਪੁੱਤਰ ਬਲਮ ਸਿੰਘ ਦੇ ਘਰ ਤੋਂ ਰਾਜ ਕਮਾਰ ਪੁੱਤਰ ਤੋਤਾ ਸਿੰਘ (ਮਕਾਨ ਨੰ.567,716 ਤੋਂ 718-C,720 ਤੋਂ 723,725,726,866 ਤੋਂ 869,908-A ਤੋਂ 916 ਤੱਕ, 934-A) (ਕੁੱਲ ਆਬਾਦੀ-980) (ਐਸ ਸੀ ਆਬਾਦੀ-192)
2	ਰਾਮਪੁਰਾ	7 (ਇਸਤਰੀ)	ਰਾਮਪਾਲ ਪੁੱਤਰ ਕ੍ਰਿਸ਼ਨ ਲਾਲ ਦੇ ਘਰ ਤੋਂ ਸੰਕੇਤ ਕੁਮਾਰ ਪੁੱਤਰ ਸੁਖਦੇਵ ਸਿੰਘ ਦੇ ਘਰ ਤੱਕ (ਮਕਾਨ ਨੰ. 8,9,9-A,88-A, 586, 714,714-A,715,718-A ਤੋਂ 719 ਤੱਕ, 723), ਸਿੰਦਰ ਕੋਰ ਪਤਨੀ ਮੇਜਰ ਸਿੰਘ ਦੇ ਘਰ ਤੋਂ ਜੀਵਨ ਲਾਲਾ ਪੁੱਤਰ ਅਮਰਨਾਥ ਦੇ ਘਰ ਤੱਕ ਮਕਾਨ ਨੰ.772,796-A,837-A, 859 861,870, 878-A ਤੋਂ 945-C ਤੱਕ), ਸੰਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਦੇ ਘਰ ਤੋਂ ਜਸਕੀਰਤ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਘਰ ਤੱਕ (ਮਕਾਨ ਨੰ. 964,966,972) (ਕੁੱਲ ਆਬਾਦੀ-1069) (ਜਨਰਲ ਆਬਾਦੀ-476)
2	ਰਾਮਪੁਰਾ	8 (ਜਨਰਲ)	ਮੇਵਾ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਘਰ ਤੋਂ ਲੈ ਕੇ ਕਮਲ ਕੋਰ ਪਤਨੀ ਵੀਰ ਮਨੂੰ ਦੇ ਘਰ ਤੱਕ (ਮਕਾਨ ਨੰ.606,959C, 1-D,446,447-M,448), ਹਾਕਮ ਸਿੰਘ ਪੁੱਤਰ ਬਾਰੂ ਸਿੰਘ ਦੇ ਘਰ ਤੋਂ ਲੈ ਕੇ ਰੂਪ ਸਿੰਘ ਪੁੱਤਰ ਚੰਦ ਸਿੰਘ ਤੱਕ (ਮਕਾਨ ਨੰ 516,557), ਹੰਸਾ ਸਿੰਘ ਪੁੱਤਰ ਰੂਪ ਸਿੰਘ ਦੇ ਘਰ ਤੋਂ ਤੇਜਾ ਸਿੰਘ ਪੁੱਤਰ ਈਸਰ ਸਿੰਘ ਦੇ ਘਰ ਤੱਕ (ਮਕਾਨ ਨੰ.560,561,584 ਅਤੇ 595 ਤੋਂ 699), ਰਾਜ ਕੁਮਾਰ ਪੁੱਤਰ ਸੇਵਾ ਸਿੰਘ ਪੁੱਤਰ ਪ੍ਰੀਤਮ ਸਿੰਘ ਤੋਂ ਲੈ ਕੇ ਕਮਲ ਕੋਰ

			ਪਤਨੀ ਵੀਰ ਸਿੰਘ ਮੰਨੂ ਕੇ ਦੇ ਘਰ ਤੱਕ (718,719-A,727 ਤੋਂ 729-C, 737,751, 922, 965,1052-A ਤੋਂ 1053-C ਤੱਕ) (ਕੁੱਲ ਆਬਾਦੀ-1356) (ਐਸ ਸੀ ਆਬਾਦੀ-898)
2	ਰਾਮਪੁਰਾ (ਜਨਰਲ)	9	ਬੇਗਾ ਸਿੰਘ ਪੁੱਤਰ ਕੰਦੂ ਸਿੰਘ ਦੇ ਘਰ ਤੋਂ ਹਰਨੇਕ ਸਿੰਘ ਪੁੱਤਰ ਜੰਗੀਰ ਸਿੰਘ ਦੇ ਘਰ ਤੱਕ (ਮਕਾਨ ਨੰ.750,981-C,1853-B,P114-A,677 730 ਤੋਂ 736), ਜਰਨੈਲ ਸਿੰਘ ਪੁੱਤਰ ਰਾਮ ਰੱਖਾ ਦੇ ਘਰ ਤੋਂ ਮੇਲਾ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਘਰ ਤੱਕ (ਮਕਾਨ ਨੰ.738 ਤੋਂ 799 ਤੱਕ), ਜੀਤ ਰਾਮ ਪੁੱਤਰ ਭਾਨਾ ਰਾਮ ਦੇ ਘਰ ਤੋਂ ਮੱਖਣ ਸਿੰਘ ਪੁੱਤਰ ਦਰਬਾਰਾ ਸਿੰਘ ਦੇ ਘਰ ਤੱਕ (ਮਕਾਨ ਨੰ.803-A,876 ਤੋਂ 878,931-A,931-B,932 ਤੱਕ),ਪੱਪੂ ਕੁਮਾਰ ਪੁੱਤਰ ਮੇਘ ਨਾਥ ਦੇ ਘਰ ਤੋਂ ਰਣਜੀਤ ਸਿੰਘ ਪੁੱਤਰ ਹਰਨਾਮ ਸਿੰਘ ਦੇ ਘਰ ਤੱਕ(ਮਕਾਨ ਨੰ. 1066 ਤੋਂ 1070 ਤੱਕ) (ਕੁੱਲ ਆਬਾਦੀ-799) (ਐਸ ਸੀ ਆਬਾਦੀ-707)
2	ਰਾਮਪੁਰਾ (ਜਨਰਲ)	10	ਆਸਾ ਰਾਣੀ ਪਤਨੀ ਸੋਨੂ ਦੇ ਘਰ ਤੋਂ ਬਸੰਤ ਸਿੰਘ ਪੁੱਤਰ ਸੱਜਣ ਸਿੰਘ ਦੇ ਘਰ ਤੱਕ (ਮਕਾਨ ਨੰ. 2,54,72,82 ਤੋਂ 84),ਕਾਲਾ ਸਿੰਘ ਪੁੱਤਰ ਸਾਧੂ ਸਿੰਘ ਦੇ ਘਰ ਤੋਂ ਬਿੱਲੂ ਸਿੰਘ ਪੁੱਤਰ ਦਰਬਾਰਾ ਸਿੰਘ ਦੇ ਘਰ ਤੱਕ (ਮਕਾਨ ਨੰ. 591-594 ਅਤੇ 700 ਤੋਂ 718-A, 729,736,752), ਸਤਪਾਲ ਸਿੰਘ ਪੁੱਤਰ ਨੰਦ ਸਿੰਘ ਦੇ ਘਰ ਤੋਂ ਸਬੀਰ ਅਜਮ ਪੁੱਤਰ ਸੱਤਾ ਖਾਨ ਦੇ ਘਰ ਤੱਕ (ਮਕਾਨ ਨੰ. 782 ਤੋਂ 865-A ਤੱਕ), ਜੁਗਰਾਜ ਸਿੰਘ ਪੁੱਤਰ ਲਾਲ ਦੇ ਘਰ ਤੋਂ ਬਿਮਲਾ ਦੇਵੀ ਪਤਨੀ ਓਮ ਪ੍ਰਕਾਸ਼ ਦੇ ਘਰ ਤੱਕ (ਮਕਾਨ ਨੰ.942 ਤੋਂ 943,1055 ਤੋਂ 1056-A ਤੱਕ) (ਕੁੱਲ ਆਬਾਦੀ-990) (ਐਸ ਸੀ ਆਬਾਦੀ-819)
2	ਰਾਮਪੁਰਾ (ਜਨਰਲ)	11	ਰਿਜਵਾਨ ਪੁੱਤਰ ਕਯੂਮ ਦੇ ਘਰ ਤੋਂ ਲੈ ਕੇ ਜੰਗ ਸਿੰਘ ਪੁੱਤਰ ਖੇਤਾ ਸਿੰਘ ਦੇ ਘਰ ਤੱਕ (ਮਕਾਨ ਨੰ. 1-A ਤੋਂ 1-E ਤੱਕ, 4 ਤੋਂ 15 ਤੱਕ ਅਤੇ 99-E),ਚਰਨਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਤੋਂ ਲੈ ਕੇ ਗੁਰਭਜਨ ਸਿੰਘ ਪੁੱਤਰ ਅਵਤਾਰ ਸਿੰਘ ਦੇ ਘਰ ਤੱਕ (ਮਕਾਨ ਨੰ. 104, 156-A, 260, 276, 726, 745,869-A,870 ਤੋਂ 874 ਤੱਕ,938 ਤੋਂ 941 ਤੱਕ),ਬਿੱਲੂ ਸਿੰਘ ਪੁੱਤਰ ਨੇਕ ਸਿੰਘ ਤੋਂ ਲੈ ਕੇ ਬਿੱਲੂ ਸਿੰਘ ਪੁੱਤਰ ਮੋਹਰ ਸਿੰਘ ਦੇ ਘਰ ਤੱਕ (ਮਕਾਨ ਨੰ. 946 ਤੋਂ 971, 973 ਤੋਂ 982,984 ਤੋਂ 990 ਤੱਕ,993,994,999),ਨਿਤਿਨ ਗੋਇਲ ਪੁੱਤਰ ਰਾਜ ਕੁਮਾਰ ਗੋਇਲ ਤੋਂ ਸੂਰਜਪਾਲ ਪੁੱਤਰ ਛੱਗੇ ਪਾਲ ਤੱਕ (ਮਕਾਨ ਨੰ. 1009,1018, ਤੋਂ 1019-A,1033-A,1041-A ਤੋਂ 1043-B ਤੱਕ,1045 ਤੋਂ 1047 ਤੱਕ, 1048 ਤੋਂ 1051-A ਤੱਕ (ਕੁੱਲ ਆਬਾਦੀ-990) (ਐਸ ਸੀ ਆਬਾਦੀ-256)
3	ਬਾਲਿਆਵਾਲੀ (ਅਨੁਸੂਚਿਤ ਜਾਤੀ)	1	ਚੇਤਨ ਸਿੰਘ ਪੁੱਤਰ ਮੱਘਰ ਸਿੰਘ ਤੋਂ ਸੂਰਜੀਤ ਸਿੰਘ ਪੁੱਤਰ ਗੋਬਿੰਦ ਸਿੰਘ ਤੱਕ (713 ਤੋਂ 725), ਜਗਜੀਤ ਸਿੰਘ ਪੁੱਤਰ ਗਗਨ ਸਿੰਘ ਤੋਂ ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਤੱਕ (744 ਤੋਂ 776), ਹਰਨੇਕ ਸਿੰਘ ਪੁੱਤਰ ਜੰਗ ਸਿੰਘ ਤੋਂ ਮੇਜਰ ਸਿੰਘ ਪੁੱਤਰ ਬਿੱਲੂ ਸਿੰਘ ਤੱਕ (811 ਤੋਂ 826), ਗੁਰਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਤੋਂ ਗੁਰਮੇਲ ਸਿੰਘ ਪੁੱਤਰ ਹਰੀ ਸਿੰਘ ਤੱਕ (851 ਤੋਂ 864) (ਕੁੱਲ ਆਬਾਦੀ- 817), (ਐਸ.ਸੀ ਆਬਾਦੀ-756)
3	ਬਾਲਿਆਵਾਲੀ (ਅਨੁਸੂਚਿਤ ਜਾਤੀ)	2	ਮੰਦਰ ਸਿੰਘ ਪੁੱਤਰ ਕਾਕਾ ਸਿੰਘ (49), ਹਾਕਮ ਸਿੰਘ ਪੁੱਤਰ ਭਾਨ ਸਿੰਘ ਤੋਂ ਕਾਲਾ ਸਿੰਘ ਪੁੱਤਰ ਗੁਰਦੇਵ ਸਿੰਘ ਤੱਕ (678 ਤੋਂ 685), ਗੁਰਤੇਜ ਸਿੰਘ ਪੁੱਤਰ ਕਰਤਾਰ ਸਿੰਘ ਤੋਂ ਬਹਾਲ ਸਿੰਘ ਪੁੱਤਰ ਸਿਆਮ ਸਿੰਘ ਤੱਕ (690 ਤੋਂ 692), ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਤੋਂ ਸ਼ੰਕਰ ਸਿੰਘ ਪੁੱਤਰ ਰੋਸ਼ਨ ਲਾਲ ਤੱਕ (777 ਤੋਂ 787), ਬੀਰਾ ਸਿੰਘ ਪੁੱਤਰ ਘਿੱਚਰ ਸਿੰਘ ਤੋਂ ਬੂਟਾ ਸਿੰਘ ਪੁੱਤਰ ਗਿੰਦਰ ਸਿੰਘ ਤੱਕ (821 ਤੋਂ 823), ਦੇਵ ਸਿੰਘ ਪੁੱਤਰ ਕਰਤਾਰ ਸਿੰਘ ਤੋਂ ਸੁਖਦੇਵ ਸਿੰਘ ਪੁੱਤਰ ਕਰਤਾਰ ਸਿੰਘ ਤੱਕ (826 ਤੋਂ 850), ਸਿਕੰਦਰ ਸਿੰਘ ਪੁੱਤਰ ਜੋਧਾ ਸਿੰਘ ਤੋਂ ਪ੍ਰੀਤਮ ਸਿੰਘ ਪੁੱਤਰ ਤੁਲਸੀ ਰਾਮ ਤੱਕ (882 ਤੋਂ 887 ਬੀ), ਜਗਦੇਵ ਸਿੰਘ ਪੁੱਤਰ ਜਰਨੈਲ ਸਿੰਘ ਤੋਂ

			ਹਰਪਾਲ ਸਿੰਘ ਪੁੱਤਰ ਨੱਥੂ ਸਿੰਘ ਤੱਕ (1041 ਤੋਂ 1073), ਰੁਪਿੰਦਰ ਸਿੰਘ ਪੁੱਤਰ ਜੀਤ ਸਿੰਘ (1077), ਹਰਪਾਲ ਸਿੰਘ ਪੁੱਤਰ ਸਿੱਧੂ ਸਿੰਘ ਤੇ ਪੁਸ਼ਪਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਤੱਕ (1080 ਤੋਂ 1081) (ਕੁੱਲ ਆਬਾਦੀ- 918), (ਐਸ.ਸੀ ਆਬਾਦੀ-728)
3	ਬਾਲਿਆਵਾਲੀ (ਅਨੁਸੂਚਿਤ ਜਾਤੀ ਇਸਤਰੀ)	3	ਸੁਨੀਲ ਕੁਮਾਰ ਪੁੱਤਰ ਮਾਗੇ ਰਾਮ (433), ਮੱਖਣ ਸਿੰਘ ਪੁੱਤਰ ਜੰਗੀਰ ਸਿੰਘ ਤੋਂ ਬਿੰਦਰ ਸਿੰਘ ਪੁੱਤਰ ਯੂਪਾ ਸਿੰਘ ਤੱਕ (647 ਤੋਂ 682), ਮਹਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਤੋਂ ਗੁਰਾ ਸਿੰਘ ਪੁੱਤਰ ਜੰਗੀਰ ਸਿੰਘ ਤੱਕ (686 ਤੋਂ 711), ਕਸ਼ਮੀਰ ਸਿੰਘ ਪੁੱਤਰ ਸੁਖਦੇਵ ਸਿੰਘ (776), ਸ਼ਿੰਗਾਰਾ ਸਿੰਘ ਪੁੱਤਰ ਜਰਨੈਲ ਸਿੰਘ (818), ਗੁਰਮੇਲ ਸਿੰਘ ਪੁੱਤਰ ਗੁਲਜਾਰ ਸਿੰਘ (831) (ਕੁੱਲ ਆਬਾਦੀ- 688), (ਐਸ.ਸੀ ਆਬਾਦੀ-688)
3	ਬਾਲਿਆਵਾਲੀ (ਇਸਤਰੀ)	4	ਭੂਰਾ ਸਿੰਘ ਪੁੱਤਰ ਗੁਰਦੇਵ ਸਿੰਘ (81), ਹਰਦਮ ਸਿੰਘ ਪੁੱਤਰ ਲਾਲ ਸਿੰਘ ਤੋਂ ਹਰਦੀਪ ਸਿੰਘ ਪੁੱਤਰ ਮਲਕੀਤ ਸਿੰਘ ਤੱਕ (235 ਤੋਂ 236), ਕ੍ਰਿਸ਼ਨ ਲਾਲ ਪੁੱਤਰ ਇੰਦਰ ਰਾਮ (243), ਭਾਰਾ ਸਿੰਘ ਪੁੱਤਰ ਸਰਬਣ ਸਿੰਘ ਤੋਂ ਜਗਜੀਤ ਸਿੰਘ ਪੁੱਤਰ ਸੂਰਤਾ ਸਿੰਘ ਤੱਕ (545 ਤੋਂ 594), ਦੇਵ ਰਾਜ ਪੁੱਤਰ ਤਿਲਕ ਰਾਮ ਤੋਂ ਲਛਮਣ ਦਾਸ ਪੁੱਤਰ ਅਮੀ ਚੰਦ ਤੱਕ (598 ਤੋਂ 599), ਅਮਰਜੀਤ ਸਿੰਘ ਪੁੱਤਰ ਵੀਰ ਸਿੰਘ ਤੋਂ ਹੇਮ ਰਾਜ ਪੁੱਤਰ ਅਰਜਨ ਦਾਸ ਤੱਕ (616 ਤੋਂ 634), ਦਰਸ਼ਨ ਸਿੰਘ ਪੁੱਤਰ ਜੰਗ ਸਿੰਘ ਤੋਂ ਰਣਧੀਰ ਸਿੰਘ ਪੁੱਤਰ ਸਰਬਣ ਸਿੰਘ ਤੱਕ (637 ਤੋਂ 646), ਮਲਕੀਤ ਸਿੰਘ ਪੁੱਤਰ ਫੱਗਣ ਸਿੰਘ (665) (ਕੁੱਲ ਆਬਾਦੀ- 660), (ਐਸ.ਸੀ ਆਬਾਦੀ-23)
3	ਬਾਲਿਆਵਾਲੀ (ਇਸਤਰੀ)	5	ਸੁਖਦੇਵ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਤੋਂ ਹਰਪਾਲ ਦਾਸ ਪੁੱਤਰ ਕੇਵਲ ਰਾਮ ਤੱਕ (600 ਤੋਂ 604), ਦਰਸ਼ਨ ਸਿੰਘ ਪੁੱਤਰ ਮੁਖਤਿਆਰ ਸਿੰਘ (681), ਕੇਵਲ ਸਿੰਘ ਪੁੱਤਰ ਗੁਰਦਿਆਲ ਸਿੰਘ (691), ਗੁਰਦੇਵ ਸਿੰਘ ਪੁੱਤਰ ਚੰਦ ਸਿੰਘ (785), ਰਾਮਨਾਥ ਪੁੱਤਰ ਬਿਰਜ ਲਾਲ ਤੇ ਰਾਜ ਕੁਮਾਰ ਪੁੱਤਰ ਤੋਤਾ ਰਾਮ (788 ਤੋਂ 808), ਰਜਿੰਦਰ ਸਿੰਘ ਪੁੱਤਰ ਪੱਪੂ ਸਿੰਘ ਤੇ ਮੱਖਣ ਸਿੰਘ ਪੁੱਤਰ ਬੰਤ ਸਿੰਘ ਤੱਕ (976 ਤੋਂ 977), ਗੁਰਦੇਵ ਕਰ ਪਤਨੀ ਨਿਰੰਜਨ ਸਿੰਘ ਤੇ ਬੱਗਾ ਸਿੰਘ ਪੁੱਤਰ ਮੇਜਰ ਸਿੰਘ ਤੱਕ (985 ਤੋਂ 1020), ਭੋਲਾ ਸਿੰਘ ਪੁੱਤਰ ਨਛੱਤਰ ਸਿੰਘ (1023), ਮੱਖਣ ਸਿੰਘ ਪੁੱਤਰ ਸਿੰਦੁਰਾ ਸਿੰਘ ਤੇ ਅਵਤਾਰ ਸਿੰਘ ਪੁੱਤਰ ਮਲਕੀਤ ਸਿੰਘ (1025 ਤੋਂ 1039) (ਕੁੱਲ ਆਬਾਦੀ- 792), (ਐਸ.ਸੀ ਆਬਾਦੀ-408)
3	ਬਾਲਿਆਵਾਲੀ (ਇਸਤਰੀ)	6	ਵਿਜੇ ਕੁਮਾਰ ਪੁੱਤਰ ਪਿਆਰਾ ਲਾਲ ਤੋਂ ਸੁਭਮ ਪੁੱਤਰ ਰਕੇਸ਼ ਕੁਮਾਰ ਗਰਗ ਤੱਕ (164 ਤੋਂ 165), ਚਰਨ ਦਾਸ ਗੋਇਲ ਪੁੱਤਰ ਚੇਤਨ ਰਾਮ (169), ਜੀਵਨ ਦੇਵੀ ਪਤਨੀ ਰਾਧੇ ਸ਼ਿਆਮ ਤੋਂ ਸੁਮੀਤ ਕੁਮਾਰ ਪੁੱਤਰ ਬਿਹਾਰੀ ਲਾਲ ਤੱਕ (223 ਤੋਂ 224), ਦਰਸ਼ਨ ਸਿੰਘ ਪੁੱਤਰ ਬੁੱਧ ਦਾਸ (226), ਕੁਲਦੀਪ ਕੁਮਾਰ ਪੁੱਤਰ ਰਾਜ ਕੁਮਾਰ (228), ਭਗਵਾਨ ਸਹਾਏ ਪੁੱਤਰ ਬੀਸਾ ਰਾਮ ਤੋਂ ਸੁਮੀਲਾ ਪੁੱਤਰ ਭਗਵਾਨ ਸਹਾਏ ਤੱਕ (230 ਤੋਂ 231), ਮਹਿੰਦਰਪਾਲ ਪੁੱਤਰ ਕਸਤੂਰੀ ਲਾਲ ਤੋਂ ਮਦਨ ਲਾਲ ਪੁੱਤਰ ਰੂਪ ਚੰਦ ਤੱਕ (238 ਤੋਂ 239), ਨਛੱਤਰ ਸਿੰਘ ਪੁੱਤਰ ਕਰਤਾਰ ਸਿੰਘ ਤੋਂ ਸੰਤੋਖ ਸਿੰਘ ਪੁੱਤਰ ਕਰਤਾਰ ਸਿੰਘ ਤੱਕ (241 ਤੋਂ 242), ਲੀਲਾਧਰ ਪੁੱਤਰ ਬੀਰਬਲ ਦਾਸ ਤੋਂ ਜਗਨ ਨਾਥ ਪੁੱਤਰ ਰਾਧਾਕ੍ਰਿਸ਼ਨ ਤੱਕ (245 ਤੋਂ 246), ਓਮ ਪ੍ਰਕਾਸ਼ ਪੁੱਤਰ ਧਰਮਪਾਲ (248) ਮਹਿੰਦਰਪਾਲ ਪਤਨੀ ਹਰਨਾਮ ਸਿੰਘ ਤੋਂ ਪੱਪੂ ਰਾਮ ਪੁੱਤਰ ਕੌਰ ਚੰਦ ਤੱਕ (252 ਤੋਂ 260), ਹਰਫੂਲ ਸਿੰਘ ਪੁੱਤਰ ਗੁਰਬਖਸ਼ ਸਿੰਘ ਤੋਂ ਅਮਰਜੀਤ ਕੌਰ ਪਤਨੀ ਮਹਿੰਦਰ ਸਿੰਘ ਤੱਕ (262 ਤੋਂ 266), ਲੱਖਾ ਸਿੰਘ ਪੁੱਤਰ ਕ੍ਰਿਪਾਲ ਸਿੰਘ ਤੋਂ ਬੀਰਬਲ ਸਿੰਘ ਪੁੱਤਰ ਮੱਘਰ ਸਿੰਘ ਤੱਕ (268 ਤੋਂ 272), ਗੁਰਦਿੱਤ ਸਿੰਘ ਪੁੱਤਰ ਅਲਬੇਲਾ ਸਿੰਘ ਤੋਂ ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ ਤੱਕ (274 ਤੋਂ 275), ਗੁਰਜੰਟ ਸਿੰਘ ਪੁੱਤਰ ਸੰਪੂਰਨ ਸਿੰਘ ਤੋਂ ਭੀਮ ਚੰਦ ਪੁੱਤਰ ਕੌਰ ਚੰਦ ਤੱਕ (277 ਤੋਂ 285), ਪਰਮਜੀਤ ਕੌਰ ਪਤਨੀ ਬਲਵੰਤ ਸਿੰਘ (304), ਕਮਲੇਸ਼ ਰਾਣੀ ਪਤਨੀ ਸੋਹਣ ਲਾਲ ਤੋਂ ਸੰਤੋਸ਼ ਰਾਣੀ ਪਤਨੀ ਹਰੀ ਰਾਮ ਤੱਕ (314 ਤੋਂ 328), ਮਹਿੰਦਰ ਕੌਰ ਪਤਨੀ ਸੁਖਦੇਵ ਸਿੰਘ

			(331), ਸਤਪਾਲ ਸਿੰਘ ਪੁੱਤਰ ਚੇਤਨ ਰਾਮ (334), ਸੰਤੋਸ਼ ਰਾਣੀ ਪਤਨੀ ਸੁਰੇਸ਼ ਕੁਮਾਰ ਤੇ ਬਾਰੂ ਸਿੰਘ ਪੁੱਤਰ ਭੂਰਾ ਸਿੰਘ ਤੱਕ (336 ਤੋਂ 340), ਕਾਟੋ ਰਾਣੀ ਪਤਨੀ ਬੁੱਧ ਰਾਮ ਤੇ ਗੀਤਾ ਰਾਣੀ ਪਤਨੀ ਰਾਜ ਕੁਮਾਰ ਤੱਕ (342 ਤੋਂ 344), ਓਮ ਚੰਦ ਪੁੱਤਰ ਮਾਲਗਰਾਮ ਤੇ ਰਾਮਪਿਆਰੀ ਪਤਨੀ ਹਰਚੰਦ ਪਾਲ ਤੱਕ (605 ਤੋਂ 609), ਹੀਰੋ ਪਤਨੀ ਮੇਹਰ ਚੰਦ ਤੇ ਗੋਦਾ ਰਾਮ ਪੁੱਤਰ ਛੋਟਾ ਰਾਮ ਤੱਕ (611 ਤੋਂ 613) (ਕੁੱਲ ਆਬਾਦੀ-492), (ਐਸ.ਸੀ ਆਬਾਦੀ-0)
3	ਬਾਲਿਆਵਾਲੀ (ਇਸਤਰੀ)	7	ਚੰਦਾਨੀ ਕਸਕਸ ਪਤਨੀ ਅਮਨਦੀਪ ਕੁਮਾਰ (0ਏ), ਜੰਗਾ ਸਿੰਘ ਪੁੱਤਰ ਅਮਰਜੀਤ ਸਿੰਘ (1), ਜੀਵਨ ਸਿੰਘ ਪੁੱਤਰ ਜੀਤ ਸਿੰਘ ਤੋਂ ਰਣਜੀਤ ਸਿੰਘ ਪੁੱਤਰ ਹਜਾਰਾ ਸਿੰਘ ਤੱਕ (109 ਤੋਂ 110), ਤਰਸੇਮ ਚੰਦ ਪੁੱਤਰ ਰਾਮ ਕ੍ਰਿਸ਼ਨ (134), ਗੁਰਚਰਨ ਸਿੰਘ ਪੁੱਤਰ ਜੁਗਿੰਦਰ ਸਿੰਘ ਤੋਂ ਅਵਤਾਰ ਸਿੰਘ ਪੁੱਤਰ ਗੁਰਚਰਨ ਸਿੰਘ ਤੱਕ (145 ਤੋਂ 147), ਹਰਬੰਸ ਕੌਰ ਪਤਨੀ ਸ਼ਮਸ਼ੇਰ ਸਿੰਘ (163), ਜਗਨਗਿਰ ਪੁੱਤਰ ਚੰਦਨ ਗਿਰ ਤੋਂ ਮਹਿੰਦਰ ਸਿੰਘ ਪੁੱਤਰ ਨੰਦ ਸਿੰਘ ਤੱਕ (287 ਤੋਂ 291), ਤੇਜ ਕੌਰ ਪਤਨੀ ਦੇਵ ਸਿੰਘ ਤੋਂ ਬਲਵੀਰ ਸਿੰਘ ਪੁੱਤਰ ਬਾਬੂ ਸਿੰਘ ਤੱਕ (293 ਤੋਂ 303), ਲੱਛਮੀ ਦੇਵੀ ਪਤਨੀ ਸੁਖਦੇਵ ਰਾਜ (341), ਹਰਬੰਸ ਸਿੰਘ ਪੁੱਤਰ ਜੰਗੀਰ ਸਿੰਘ ਤੋਂ ਜਸਵੀਰ ਕੌਰ ਪਤਨੀ ਗੁਰਤੇਜ ਸਿੰਘ ਤੱਕ (348 ਤੋਂ 378), ਬਲਦੇਵ ਸਿੰਘ ਪੁੱਤਰ ਸੰਤਾ ਸਿੰਘ ਤੋਂ ਬਲਜੀਤ ਕੌਰ ਪਤਨੀ ਨਾਥ ਸਿੰਘ ਤੱਕ (380 ਤੋਂ 384), ਗਿਆਨ ਕੌਰ ਪਤਨੀ ਜੀਤ ਸਿੰਘ ਤੋਂ ਮਹਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਤੱਕ (386 ਤੋਂ 391), ਗੁਰਬਿੰਦਰ ਕੌਰ ਪਤਨੀ ਅਮਰ ਸਿੰਘ ਤੋਂ ਜਸਵਿੰਦਰ ਕੌਰ ਪਤਨੀ ਬਿੰਦਰ ਸਿੰਘ (393 ਤੋਂ 421), ਸੁਰਜੀਤ ਕੌਰ ਪਤਨੀ ਹਮੀਰ ਸਿੰਘ ਤੋਂ ਹਰਦੇਵ ਕੌਰ ਪਤਨੀ ਨਛੱਤਰ ਸਿੰਘ ਤੱਕ (423 ਤੋਂ 426), ਸੇਵਾ ਰਾਮ ਪੁੱਤਰ ਜਸਪਾਲ ਰਾਮ ਤੋਂ ਦਰਸ਼ਨ ਸਿੰਘ ਪੁੱਤਰ ਨਛੱਤਰ ਸਿੰਘ ਤੱਕ (432 ਤੋਂ 438), ਸੁਰਜੀਤ ਕੌਰ ਪਤਨੀ ਚੇਤਨ ਸਿੰਘ ਤੋਂ ਗੁਰਦੇਵ ਸਿੰਘ ਪੁੱਤਰ ਕੇਹਰ ਸਿੰਘ ਤੱਕ (441 ਤੋਂ 442), ਰਣਜੀਤ ਕੌਰ ਪਤਨੀ ਪੈਰੀਤਮ ਸਿੰਘ ਤੋਂ ਆਸਾ ਰਾਣੀ ਪੁੱਤਰ ਭੁਪਿੰਦਰ ਸਿੰਘ ਤੱਕ (445 ਤੋਂ 447), ਰਮਨਦੀਪ ਕੌਰ ਪਤਨੀ ਜੰਗ ਸਿੰਘ (533), ਅੰਗਰੇ ਜ ਸਿੰਘ ਪੁੱਤਰ ਗੁਰਚਰਨ ਸਿੰਘ (838), ਬੇਅੰਤ ਕੌਰ ਪੁੱਤਰ ਗੁਰਤੇਜ ਸਿੰਘ ਤੋਂ ਪੱਪੂ ਸਿੰਘ ਪੁੱਤਰ ਲਾਲੂ ਰਾਮ ਤੱਕ (970 ਤੋਂ 976), ਸ਼ਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਤੇ ਭੰਗਾ ਸਿੰਘ ਪੁੱਤਰ ਸੰਤਾ ਸਿੰਘ ਤੱਕ (978 ਤੋਂ 984), ਲਵਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ (1004) (ਕੁੱਲ ਆਬਾਦੀ- 915), (ਐਸ.ਸੀ ਆਬਾਦੀ-82)
3	ਬਾਲਿਆਵਾਲੀ (ਜਨਰਲ)	8	ਗੁਰਜੀਤ ਸਿੰਘ ਪੁੱਤਰ ਜੁਗਿੰਦਰ ਸਿੰਘ ਤੇ ਗੁਰਦਾਸ ਸਿੰਘ ਪੁੱਤਰ ਜਗਦੀਸ ਸਿੰਘ ਤੱਕ (0ਏ ਤੋਂ 1ਏ), ਹਰਬੰਸ ਲਾਲ ਪੁੱਤਰ ਰਾਮ ਪ੍ਰਤਾਪ (27), ਜਗਜੀਤ ਸਿੰਘ ਪੁੱਤਰ ਹਰਬੰਸ ਸਿੰਘ (55), ਅਮਨਦੀਰ ਕੌਰ ਪਤਨੀ ਸੁਖਜੀਤ ਸਿੰਘ (70), ਅਜੈਬ ਸਿੰਘ ਪੁੱਤਰ ਗਗਨ ਸਿੰਘ ਤੋਂ ਗੁਰਚਰਨ ਸਿੰਘ ਪੁੱਤਰ ਜੀਤ ਸਿੰਘ ਤੱਕ (84 ਤੋਂ 88), ਬਲਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਤੋਂ ਕ੍ਰਿਸ਼ਨਾ ਦੇਵੀ ਪਤਨੀ ਬਾਬੂ ਰਾਮ ਤੱਕ (90 ਤੋਂ 98), ਬਲਜੀਤ ਸਿੰਘ ਪੁੱਤਰ ਗੱਜਣ ਸਿੰਘ (100), ਰਣਜੀਤ ਕੌਰ ਪਤਨੀ ਬਲਜੀਤ ਸਿੰਘ (107), ਸੇਵਕ ਸਿੰਘ ਪੁੱਤਰ ਕੇਹਰ ਸਿੰਘ ਤੋਂ ਸ਼ੀਲਾ ਦੇਵੀ ਪਤਨੀ ਗੋਦਾ ਰਾਮ ਤੱਕ (111 ਤੋਂ 113), ਜਗਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਤੋਂ ਮਾਹੀਪਾਲ ਪੁੱਤਰ ਲੀਲੂ ਰਾਮ ਤੱਕ (115 ਤੋਂ 128), ਕੌਰ ਖਾਂ ਪੁੱਤਰ ਚਿਰਾਗ ਦੀਨ (123), ਚਰਨਜੀਤ ਕੌਰ ਪਤਨੀ ਤਿੱਖਾ ਖਾਂ ਤੋਂ ਸੁਖੀ ਪਤਨੀ ਬੂਟਾ ਖਾਂ ਤੱਕ (132 ਤੋਂ 133), ਰਛਪਾਲ ਚੰਦ ਪੁੱਤਰ ਪ੍ਰਸੋਤਮ ਚੰਦ (135), ਸੁਰਜੀਤ ਕੌਰ ਪਤਨੀ ਜੀਤ ਸਿੰਘ (144), ਰਛਵਿੰਦਰ ਸਿੰਘ ਪੁੱਤਰ ਪਾਲ ਸਿੰਘ ਤੋਂ ਗੁਲਜਾਰ ਸਿੰਘ ਪੁੱਤਰ ਨਿਹਾਲ ਸਿੰਘ ਤੱਕ (146 ਤੋਂ 155), ਗੁਰਬਖਸ਼ ਸਿੰਘ ਪੁੱਤਰ ਗੁਰਦੇਵ ਸਿੰਘ ਤੋਂ ਅਮਰਜੀਤ ਕੌਰ ਪਤਨੀ ਬਲਵੀਰ ਸਿੰਘ ਤੱਕ (159 ਤੋਂ 163), ਗੁਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਤੋਂ ਕੈਰਿਸ਼ਨਾ ਦੇਵੀ ਪਤਨੀ ਚਰਨ ਦਾਸ ਤੱਕ (165 ਤੋਂ 168), ਬਲਰਾਮ ਸਿੰਘ ਪੁੱਤਰ ਰਾਮ ਨਰਾਇਣ ਤੋਂ ਮਹਿੰਗਾ ਸਿੰਘ ਪੁੱਤਰ ਜੰਗ ਸਿੰਘ ਤੱਕ (170 ਤੋਂ 184), ਸੁਖਮਿੰਦਰ ਸਿੰਘ ਪੁੱਤਰ ਗੁਰਬਖਸ਼

			ਸਿੰਘ ਤੇ ਭਾਨ ਚੰਦ ਪੁੱਤਰ ਰਾਮ ਪ੍ਰਤਾਪ ਤੱਕ (186 ਤੋਂ 189), ਆਦਰਸ਼ ਗਰਗ ਪੁੱਤਰ ਰਜੇਸ਼ ਗਰਗ (196), ਕਿਰਪਾ ਰਾਮ ਪੁੱਤਰ ਲੇਖ ਰਾਮ (330), ਮੋਹਿਤ ਪੁੱਤਰ ਅਸ਼ੋਕ ਕੁਮਾਰ (333), ਰਾਜਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ (379), ਗੁਰਮੀਤ ਕੌਰ ਪਤਨੀ ਰੇਸ਼ਮ ਸਿੰਘ (396), ਸੁਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ (498), ਮਹਿਕ ਪੁੱਤਰ ਸੁਰਾਜ ਖਾਂ (596) (ਕੁੱਲ ਆਬਾਦੀ- 753), (ਐਸ.ਸੀ ਆਬਾਦੀ-28)
3	ਬਾਲਿਆਵਾਲੀ (ਜਨਰਲ)	9	ਮੰਗਤ ਰਾਮ ਪੁੱਤਰ ਆਤਮਾ ਰਾਮ ਤੋਂ ਜਗਸੀਰ ਸਿੰਘ ਪੁੱਤਰ ਸਾਬੂ ਸਿੰਘ ਤੱਕ (1 ਤੋਂ 30), ਮਨਦੀਪ ਸਿੰਘ ਪੁੱਤਰ ਜੁਗਿੰਦਰ ਸਿੰਘ ਤੋਂ ਗੁਰਜੰਟ ਸਿੰਘ ਪੁੱਤਰ ਬਲਵੀਰ ਸਿੰਘ ਤੱਕ (35 ਤੋਂ 82), ਜੀਵਨ ਲਾਲ ਪੁੱਤਰ ਕੌਰ ਸੇਨ (129), ਵਿਸ਼ਾਲ ਕੁਮਾਰ ਪੁੱਤਰ ਨਰੇਸ਼ ਕੁਮਾਰ (181), ਕ੍ਰਿਸ਼ਨ ਲਾਲ ਪੁੱਤਰ ਸਾਧੂ ਰਾਮ ਤੋਂ ਹੰਸ ਰਾਮ ਪੁੱਤਰ ਬਾਬੂ ਰਾਮ ਤੱਕ (190 ਤੋਂ 221), ਬਲਜਿੰਦਰ ਸਿੰਘ ਪੁੱਤਰ ਤਾਰਾ ਸਿੰਘ ਤੋਂ ਹਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਤੱਕ (230 ਤੋਂ 236), ਰਾਜ ਮੁਹੰਮਦ ਪੁੱਤਰ ਜੰਗ ਖਾਨ (328), ਗੁਰਪ੍ਰੀਤ ਸਿੰਘ ਪੁੱਤਰ ਸੱਜੂ ਸਿੰਘ (439), ਸ਼ੀਤਲ ਕੁਮਾਰ ਪੁੱਤਰ ਰਾਜ ਕੁਮਾਰ (490), ਭਗਵਾਨ ਦਾਸ ਪੁੱਤਰ ਛੋਟੂ ਰਾਮ ਤੋਂ ਭਗਤੂ ਰਾਮ ਪੁੱਤਰ ਬੰਤ ਰਾਜ ਤੱਕ (613 ਤੋਂ 614), ਕੇਵਲ ਕ੍ਰਿਸ਼ਨ ਪੁੱਤਰ ਚੇਤ ਰਾਮ (809) (ਕੁੱਲ ਆਬਾਦੀ- 664), (ਐਸ.ਸੀ ਆਬਾਦੀ-6)
3	ਬਾਲਿਆਵਾਲੀ (ਜਨਰਲ)	10	ਨਾਜਰ ਸਿੰਘ ਪੁੱਤਰ ਰੂੜ ਸਿੰਘ (31), ਸੁਖਵੀਰ ਸਿੰਘ ਪੁੱਤਰ ਕੁਲਵੰਤ ਸਿੰਘ (497), ਚਰਨਜੀਤ ਰਾਮ ਪੁੱਤਰ ਨੰਦ ਲਾਲ ਤੋਂ ਚੰਘੜ ਸਿੰਘ ਪੁੱਤਰ ਬਲਦੇਵ ਸਿੰਘ ਤੱਕ (499 ਤੋਂ 522), ਨਿਰੰਜਣ ਸਿੰਘ ਪੁੱਤਰ ਬੁੱਧ ਸਿੰਘ ਤੋਂ ਗੁਰਜੰਟ ਸਿੰਘ ਪੁੱਤਰ ਜਰਨੇਲ ਸਿੰਘ ਤੱਕ (525 ਤੋਂ 546), ਕੁਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਤੋਂ ਸੁਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਤੱਕ (725 ਤੋਂ 743), ਹੀਰਾ ਸਿੰਘ ਪੁੱਤਰ ਕਰਤਾਰ ਸਿੰਘ (861), ਬਲਦੇਵ ਸਿੰਘ ਪੁੱਤਰ ਮੁਕੰਦ ਸਿੰਘ ਤੋਂ ਬਲਵੀਰ ਸਿੰਘ ਪੁੱਤਰ ਸਰੂਪ ਸਿੰਘ ਤੱਕ (865 ਤੋਂ 881), ਬੂਟਾ ਸਿੰਘ ਪੁੱਤਰ ਸੋਹਣ ਸਿੰਘ ਤੋਂ ਜਗਮੇਲ ਸਿੰਘ ਪੁੱਤਰ ਗੁਰਚਰਨ ਸਿੰਘ ਤੱਕ (888 ਤੋਂ 897), ਤਿੱਤਰ ਸਿੰਘ ਪੁੱਤਰ ਚੰਦ ਸਿੰਘ ਤੋਂ ਗੁਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਤੱਕ (905 ਤੋਂ 916) (ਕੁੱਲ ਆਬਾਦੀ- 834), (ਐਸ.ਸੀ ਆਬਾਦੀ-0)
3	ਬਾਲਿਆਵਾਲੀ (ਜਨਰਲ)	11	ਬਲਵੰਤ ਸਿੰਘ ਪੁੱਤਰ ਜੰਗੀਰ ਸਿੰਘ (0), ਹਾਕਮ ਸਿੰਘ ਪੁੱਤਰ ਜਗਰਾਜ ਸਿੰਘ (32), ਸੁਦਾਗਰ ਸਿੰਘ ਪੁੱਤਰ ਹਰੀ ਸਿੰਘ (83), ਲੀਲਾ ਸਿੰਘ ਪੁੱਤਰ ਗੁਰਦੇਵ ਸਿੰਘ (422), ਬੋਘਾ ਸਿੰਘ ਮਾਨ ਪੁੱਤਰ ਜਗਦੇਵ ਸਿੰਘ ਤੇ ਧਰਮਿੰਦਰ ਸਿੰਘ ਪੁੱਤਰ ਨਛੱਤਰ ਰਾਮ ਤੱਕ (427 ਤੋਂ 432), ਗੁਰਦੀਪ ਸਿੰਘ ਪੁੱਤਰ ਰਾਮ ਸਿੰਘ (440), ਸ਼ਮਸ਼ੇਰ ਸਿੰਘ ਪੁੱਤਰ ਜੁਗਿੰਦਰ ਸਿੰਘ ਤੇ ਜਗਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਤੱਕ (448 ਤੋਂ 496), ਰੇਸ਼ਮ ਸਿੰਘ ਪੁੱਤਰ ਪ੍ਰੀਤਮ ਸਿੰਘ (564), ਧਿਆਨ ਚੰਦ ਪੁੱਤਰ ਸੋਹਣ ਚੰਦ (595), ਰਣਜੀਤ ਸਿੰਘ ਪੁੱਤਰ ਬਘੇਰ ਸਿੰਘ (880), ਦਰਸ਼ਨ ਸਿੰਘ ਪੁੱਤਰ ਜਸਵੰਤ ਸਿੰਘ ਤੇ ਹਰਚਰਨ ਸਿੰਘ ਪੁੱਤਰ ਮੱਘਰ ਸਿੰਘ ਤੱਕ (898 ਤੋਂ 904), ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਤੇ ਜਗਸੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਤੱਕ (917 ਤੋਂ 969), ਉਤਮ ਸਿੰਘ ਪੁੱਤਰ ਪਾਲਾ ਸਿੰਘ (1073), ਰਜਿੰਦਰ ਸਿੰਘ ਪੁੱਤਰ ਮੁਕੰਦ ਸਿੰਘ ਤੇ ਗੁਰਦਾਸ ਸਿੰਘ ਪੁੱਤਰ ਮਿੱਠੂ ਸਿੰਘ ਤੱਕ (1082 ਤੋਂ 1090) (ਕੁੱਲ ਆਬਾਦੀ- 982), (ਐਸ.ਸੀ ਆਬਾਦੀ-0)
4	ਮੰਡੀ ਕਲਾਂ (ਅਨੁਸੂਚਿਤ ਜਾਤੀ)	1	ਸੁਖਜਿੰਦਰ ਕੌਰ ਪਤਨੀ ਜਗਪਾਲ ਸਿੰਘ ਦੇ ਘਰ ਤੋਂ ਲੈ ਕੇ ਗੁਰਮੀਤ ਸਿੰਘ ਪੁੱਤਰ ਬਲਦੇਵ ਸਿੰਘ ਦੇ ਘਰ ਤੱਕ (ਮਕਾਨ ਨੰ.1,1ਬੀ ,1ਸੀ, 2ਏ ,2ਬੀ ,2ਸੀ, 3ਏ ,3ਬੀ ,124ਏ ,343ਏ ,642) ਦੇ ਘਰ ਤੱਕ, ਕਸਤੂਰੀ ਲਾਲ ਪੁੱਤਰੀ ਲਛਮਣ ਸਿੰਘ(ਮਕਾਨ ਨੰ.1197) ਦੇ ਘਰ ਤੋਂ ਲੈ ਕੇ ਰਾਜਦੀਪ ਕੌਰ ਪਤਨੀ ਇਕਬਾਲ ਸਿੰਘ(1205) ਦੇ ਘਰ ਤੱਕ, ਕੌਰ ਸਿੰਘ ਪੁੱਤਰ ਕਰਤਾਰ ਸਿੰਘ(ਮਕਾਨ ਨੰ.1207) ਦੇ ਘਰ ਤੋਂ ਲੈ ਕੇ ਗੁਰਮੀਤ ਕੌਰ ਪਤਨੀ ਨਰਿੰਦਰ ਸਿੰਘ(ਮਕਾਨ ਨੰ.1246) ਦੇ ਘਰ

			ਤੱਕ, ਜਸਪਾਲ ਕੌਰ ਪਤਨੀ ਹਰਫੂਲ ਸਿੰਘ(ਮਕਾਨ ਨੰ.1267) ਦੇ ਘਰ ਤੋਂ ਲੈ ਕੇ ਬੀਰਬਲ ਸਿੰਘ ਪੁੱਤਰ ਕਾਕਾ ਸਿੰਘ(ਮਕਾਨ ਨੰ.1292) ਦੇ ਘਰ ਤੱਕ, , ਸੁਖਦੇਵ ਸਿੰਘ ਪੁੱਤਰ ਧੰਨਾ ਸਿੰਘ (ਮਕਾਨ ਨੰ.1305) ਦੇ ਘਰ ਤੋਂ ਲੈ ਕੇ ਵੀਰਪਾਲ ਕੌਰ ਪਤਨੀ ਪ੍ਰਦੀਪ ਸਿੰਘ (ਮਕਾਨ ਨੰ 1309) ਦੇ ਘਰ ਤੱਕ, ਸਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ(ਮਕਾਨ ਨੰ 5550) ਦਾ ਘਰ। (ਕੁੱਲ ਆਬਾਦੀ- 890), (ਐਸ.ਸੀ ਆਬਾਦੀ-585) (ਬੀ.ਸੀ.ਆਬਾਦੀ-195)
4	ਮੰਡੀ ਕਲਾਂ (ਅਨੁਸੂਚਿਤ ਜਾਤੀ)	2	ਚਰਣੋ ਪਤਨੀ ਭੋਲਾ ਸਿੰਘ ਦੇ ਘਰ ਤੋਂ ਲੈ ਕੇ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ (ਮਕਾਨ ਨੰ. 899, 909, 917, 922, 922ਏ) ਤੱਕ ,ਮਨਜੀਤ ਕੌਰ ਪਤਨੀ ਜਗਤਾਰ ਸਿੰਘ (ਮਕਾਨ ਨੰ.1018) ਦੇ ਘਰ ਤੋਂ ਲੈ ਕੇ ਜਸਪ੍ਰੀਤ ਕੌਰ ਪਤਨੀ ਭੋਲਾ ਸਿੰਘ (ਮਕਾਨ ਨੰ.1035) ਦੇ ਘਰ ਤੱਕ, ,ਰਾਜ ਸਿੰਘ ਪੁੱਤਰ ਗੁਰਚਰਨ ਸਿੰਘ (ਮਕਾਨ ਨੰ. 1047) ਦੇ ਘਰ ਤੋਂ ਲੈ ਕੇ ਜਸਨਦੀਪ ਕੌਰ ਪਤਨੀ ਹਰਜਿੰਦਰ ਸਿੰਘ(ਮਕਾਨ ਨੰ.1078) ਦੇ ਘਰ ਤੱਕ,, ਲੀਲਾ ਸਿੰਘ ਪੁੱਤਰ ਧੰਨਾ ਸਿੰਘ (ਮਕਾਨ ਨੰ.585) ਦੇ ਘਰ ਤੋਂ ਲੈ ਕੇ ਰਾਜਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ (ਮਕਾਨ ਨੰ.593) ਦੇ ਘਰ ਤੱਕ, ਬਲਵੰਤ ਸਿੰਘ ਪੁੱਤਰ ਗੁਰਦਿਆਲ ਸਿੰਘ(ਮਕਾਨ ਨੰ.624) ਦੇ ਘਰ ਤੋਂ ਲੈ ਕੇ ਇਨਪ੍ਰੀਤ ਸਿੰਘ ਹਰਮੇਲ ਸਿੰਘ(ਮਕਾਨ ਨੰ.632)ਦੇ ਘਰ ਤੱਕ। (ਕੁੱਲ ਆਬਾਦੀ- 890), (ਐਸ.ਸੀ ਆਬਾਦੀ-500) (ਬੀ.ਸੀ.ਆਬਾਦੀ-200)
4	ਮੰਡੀ ਕਲਾਂ (ਅਨੁਸੂਚਿਤ ਜਾਤੀ)	3	ਪ੍ਰੇਮ ਦਾਸ ਪੁੱਤਰ ਚਰਨ ਦਾਸ(ਮਕਾਨ ਨੰ50) ਦੇ ਘਰ ਤੋਂ ਲੈ ਕੇ ਗੁਰਪ੍ਰੀਤ ਸਿੰਘ ਪੁੱਤਰ ਕਰਮਜੀਤ ਕੌਰ (ਮਕਾਨ ਨੰ 54) ਦੇ ਘਰ ਤੱਕ, ਗੁਰਦੇਵ ਸਿੰਘ ਪੁੱਤਰ ਮਿੱਠਾ ਸਿੰਘ (ਮਕਾਨ ਨੰ 471) ਦੇ ਘਰ ਤੋਂ ਲੈ ਕੇ ਗੁਰਦੇਵ ਕੌਰ ਪਤਨੀ ਮਿਲਖਾ ਸਿੰਘ (ਮਕਾਨ ਨੰ 479) ਦੇ ਘਰ ਤੱਕ, ਰਾਮ ਸਿੰਘ ਪੁੱਤਰ ਨੰਦ ਸਿੰਘ (ਮਕਾਨ ਨੰ 1079) ਦੇ ਘਰ ਤੋਂ ਲੈ ਕੇ ਸੁਖਪ੍ਰੀਤ ਕੌਰ ਪਤਨੀ ਰਾਮ ਸਿੰਘ(ਮਕਾਨ ਨੰ1084) ਦੇ ਘਰ ਤੱਕ, ਦਰਸ਼ਨ ਸਿੰਘ ਪੁੱਤਰ ਮੇਹਰ ਸਿੰਘ(ਮਕਾਨ ਨੰ1091) ਦੇ ਘਰ ਤੋਂ ਲੈ ਕੇ ਗੁਰਲਾਲ ਸਿੰਘ ਪੁੱਤਰ ਸੇਵਾ ਸਿੰਘ (ਮਕਾਨ ਨੰ 1123) ਦੇ ਘਰ ਤੱਕ, ਜਰਨੈਲ ਦਾਸ ਚਰਨ ਸਿੰਘ (ਮਕਾਨ ਨੰ 1316) ਦੇ ਘਰ ਤੋਂ ਲੈ ਕੇ ਰੁਪਿੰਦਰ ਕੌਰ ਪਤਨੀ ਮਨਦੀਪ ਸਿੰਘ (ਮਕਾਨ ਨੰ 1328) ਦੇ ਘਰ ਤੱਕ, ਛੋਟਾ ਸਿੰਘ ਪੁੱਤਰ ਅਮਰ ਸਿੰਘ(ਮਕਾਨ ਨੰ 1150) ਦੇ ਘਰ ਤੋਂ ਲੈ ਕੇ ਸਤਨਾਮ ਸਿੰਘ ਪੁੱਤਰ ਘਪਾ ਸਿੰਘ(ਮਕਾਨ ਨੰ 1160) ਦੇ ਘਰ ਤੱਕ। (ਕੁੱਲ ਆਬਾਦੀ- 890), (ਐਸ.ਸੀ ਆਬਾਦੀ-450) (ਬੀ.ਸੀ.ਆਬਾਦੀ-195)
4	ਮੰਡੀ ਕਲਾਂ (ਅਨੁਸੂਚਿਤ ਜਾਤੀ ਇਸਤਰੀ)	4	ਗਿੰਦਰ ਰਾਮ ਪੁੱਤਰ ਖਾਨ ਚੰਦ ਤੋਂ ਫਿਰਨੀ ਗਿੰਦਰੋ ਪਤਨੀ ਜਰਨੈਲ ਰਾਮ ਤੱਕ (2-6, 10-12, 14-27,32-34,36), ਗੁਰਪ੍ਰੀਤ ਕੌਰ ਪਤਨੀ ਗੋਪਾਲ ਰਾਮ ਤੋਂ ਲੈ ਕੇ ਗੁਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰ ਤੱਕ (39-47, 54, 71-78),ਸਰਬਜੀਤ ਸਿੰਘ ਪੁੱਤਰ ਕਰਮ ਸਿੰਘ ਤੋਂ ਫਿਰਨੀ ਘੁੰਮ ਕੇ ਬਲਜੀਤ ਸਿੰਘ ਪੁੱਤਰ ਸਵਰਨ ਸਿੰਘ (237-277,302-308, 310-327, 753, 780,1258-1263,1265-1266,1295-1298,1310-1314) , ਬਲਦੇਵ ਕੌਰ ਪਤਨੀ ਅਵਤਾਰ ਸਿੰਘ(ਮਕਾਨ ਨੰ865) ਸਿਮਰਨ ਕੌਰ ਪਤਨੀ ਵਿੱਕੀ ਸਿੰਘ ਤੋਂ ਲੈ ਕੇ ਗੁਰਮੀਤ ਕੌਰ ਪਤਨੀ ਕੁਲਦੀਪ ਸਿੰਘ (1ਏ,28-29,31-34,36-37), ਸੁਮਣ ਦੇਵੀ ਪਤਨੀ ਸੁਰਜੀਤ ਰਾਮ ਤੋਂ ਫਿਰਨੀ ਘੁੰਮ ਕੇ ਲਭਪ੍ਰੀਤ ਸਿੰਘ ਪੁੱਤਰ ਹਰਵਿੰਦਰ ਦਾਸ(12,16-39,42-49) (ਕੁੱਲ ਆਬਾਦੀ- 880), (ਐਸ.ਸੀ ਆਬਾਦੀ-430) (ਬੀ.ਸੀ.ਆਬਾਦੀ-190)
4	ਮੰਡੀ ਕਲਾਂ (ਅਨੁਸੂਚਿਤ ਜਾਤੀ ਇਸਤਰੀ)	5	ਰਜਵਿੰਦਰ ਕੌਰ ਭੁੱਲਰ ਪਤਨੀ ਅਮਰਿੰਦਰ ਸਿੰਘ ਭੁੱਲਰ ਤੋਂ ਫਿਰਨੀ ਜਗਦੀਪ ਕੌਰ ਪਤਨੀ ਸੁਖਜੀਤ ਸਿੰਘ ਦੇ ਘਰ ਤੱਕ (8ਏ,9.657 ਤੋਂ 658,660 ਤੋਂ 669,706 ਤੋਂ 709 ਤੱਕ, 805), ਸੁਖਚੈਨ ਸਿੰਘ ਪੁੱਤਰ ਗੁਰਦੇਵ ਸਿੰਘ ਤੋਂ ਸੁਖਜੀਤ ਸਿੰਘ ਪੁੱਤਰ ਭੂਰਾ ਸਿੰਘ ਤੱਕ (807 ਤੋਂ 808, 810,812, 814 ਤੋਂ 815,817 ਤੋਂ 818) ਜੀਵਨ ਸਿੰਘ ਪੁੱਤਰ ਪਰਗਟ ਸਿੰਘ ਤੋਂ ਅਰਸ਼ਦੀਪ ਕੌਰ ਪਤਨੀ ਗੁਰਦੀਪ ਸਿੰਘ (821,823 ਤੋਂ830, 832 ਤੋਂ 840 ਤੱਕ), ਸਿਕੰਦਰ ਸਿੰਘ ਪੁੱਤਰ ਮੱਘਰ

			ਸਿੰਘ ਦੇ ਘਰ ਤੋਂ ਲੈ ਕੇ ਸਰਬਜੀਤ ਕੌਰ ਪਤਨੀ ਪ੍ਰਿਤਪਾਲ ਸਿੰਘ ਤੱਕ(842 ਤੋਂ 847 ਤੱਕ), ਲਛਮਣ ਸਿੰਘ ਪੁੱਤਰ ਭਾਨ ਸਿੰਘ ਤੋਂ ਕਮਲਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਤੱਕ(848 ਤੋਂ 855) ਭੂਰਾ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਤੋਂ ਗਗਰਨਦੀਪ ਕੌਰ ਪਤਨੀ ਸੁਖਜਿੰਦਰ ਸਿੰਘ ਤੱਕ(857 ਤੋਂ 869, 872 ਤੋਂ 897, 874 ਤੋਂ 894,896 ਤੋਂ 897),ਮੇਜਰ ਸਿੰਘ ਤੋਂ ਲੈ ਕੇ ਜਸਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ ਤੱਕ (956,961,965,974,991) (ਕੁੱਲ ਆਬਾਦੀ- 815), (ਐਸ.ਸੀ ਆਬਾਦੀ-410) (ਬੀ.ਸੀ.ਆਬਾਦੀ-185)
4	ਮੰਡੀ ਕਲਾਂ (ਇਸਤਰੀ)	6	ਸਿਮਰਨ ਕੌਰ ਪਤਨੀ ਵਿਕੀ ਸਿੰਘ ਦੇ ਘਰ ਤੋਂ ਲੈ ਕੇ ਬਚਨ ਕੌਰ ਪਤਨੀ ਗੁਲਜਾਰ ਸਿੰਘ ਦੇ ਘਰ ਤੱਕ (ਮਕਾਨ ਨੰ 1ਏ,74,355,429) , ਬੀਰਪਾਲ ਕੌਰ ਪਤਨੀ ਸੁਖਵਿੰਦਰ ਕੌਰ(ਮਕਾਨ ਨੰ638) ਦੇ ਘਰ ਤੋਂ ਲੈ ਕੇ ਗੁਰਮੀਤ ਸਿੰਘ ਪੁੱਤਰ ਬੂਟਾ ਸਿੰਘ(ਮਕਾਨ ਨੰ641) ਦੇ ਘਰ ਤੱਕ, ਰਾਮ ਸਿੰਘ ਪੁੱਤਰ ਪੂਰਨ ਸਿੰਘ(ਮਕਾਨ ਨੰ643) ਦਾ ਘਰ, ਨਿਰੰਜਣ ਸਿੰਘ ਪੁੱਤਰ ਗੋਪਾਲ ਸਿੰਘ(ਮਕਾਨ ਨੰ733) ਦੇ ਘਰ ਤੋਂ ਲੈ ਕੇ ਸੁਖਜੀਤ ਸਿੰਘ ਪਤਨੀ ਹਰਪਾਲ ਸਿੰਘ (ਮਕਾਨ ਨੰ 736) ਦੇ ਘਰ ਤੱਕ, ਜਗਰੂਪ ਸਿੰਘ ਪੁੱਤਰ ਵੀਰ ਸਿੰਘ(ਮਕਾਨ ਨੰ738) ਦੇ ਘਰ ਤੋਂ ਲੈ ਕੇ ਰਮਨਦੀਪ ਸਿੰਘ ਕੁਲਦੀਪ ਸਿੰਘ(ਮਕਾਨ ਨੰ742) ਦੇ ਘਰ ਤੱਕ, ਨਿਹਾਲ ਸਿੰਘ ਪੁੱਤਰ ਜੰਗ ਸਿੰਘ(ਮਕਾਨ ਨੰ745) ਦਾ ਘਰ, ਨਿਰਮਲਾ ਦੇਵੀ ਪਤੀ ਹਰਮੇਸ਼ ਕੁਮਾਰ(ਮਕਾਨ ਨੰ1002) ਦੇ ਘਰ ਤੋਂ ਲੈ ਕੇ ਕਿਰਨਦੀਪ ਕੌਰ ਪਤਨੀ ਹਰਪਾਲ ਸਿੰਘ (ਮਕਾਨ ਨੰ 1011) ਦੇ ਘਰ ਤੱਕ, (ਕੁੱਲ ਆਬਾਦੀ- 890), (ਐਸ.ਸੀ ਆਬਾਦੀ-350) (ਬੀ.ਸੀ.ਆਬਾਦੀ-189)
4	ਮੰਡੀ ਕਲਾਂ (ਇਸਤਰੀ)	7	ਗੁਰਨਾਮ ਸਿੰਘ ਪੁੱਤਰ ਸਾਧੂ ਸਿੰਘ(ਮਕਾਨ ਨੰ730) ਦੇ ਘਰ ਤੋਂ ਲੈ ਕੇ ਵੀਰਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ (ਮਕਾਨ ਨੰ 731) ਦੇ ਘਰ ਤੱਕ, ਸੁਖਦੇਵ ਕੌਰ ਪਤਨੀ ਗੁਰਦੇਵ ਸਿੰਘ (ਮਕਾਨ ਨੰ 746) ਦੇ ਘਰ ਤੋਂ ਲੈ ਕੇ ਨਸੀਬ ਕੌਰ ਪਤਨੀ ਕੌਰ ਸਿੰਘ (ਮਕਾਨ ਨੰ 761) ਦੇ ਘਰ ਤੱਕ, ਪਿਸ਼ੋਰ ਸਿੰਘ ਪੁੱਤਰ ਲਾਲ ਸਿੰਘ (ਮਕਾਨ ਨੰ 763) ਦੇ ਘਰ ਤੋਂ ਲੈ ਕੇ ਸੁਖਪ੍ਰੀਤ ਕੌਰ ਪਤਨੀ ਜਸਵਿੰਦਰ ਸਿੰਘ(ਮਕਾਨ ਨੰ 773) ਦੇ ਘਰ ਤੱਕ, , ਬਲਵੀਰ ਸਿੰਘ ਪੁੱਤਰ ਜੰਗੀਰ ਸਿੰਘ (ਮਕਾਨ ਨੰ 923) ਦਾ ਘਰ, ਮਲਕੀਤ ਕੌਰ ਪਤਨੀ ਦਾਨਾ ਸਿੰਘ (ਮਕਾਨ ਨੰ925) ਦੇ ਘਰ ਤੋਂ ਲੈ ਕੇ ਵੀਰਪਾਲ ਕੌਰ ਪਤਨੀ ਪਾਲਾ ਸਿੰਘ (ਮਕਾਨ ਨੰ 930) ਦੇ ਘਰ ਤੱਕ, ਜੰਟਾ ਸਿੰਘ ਪੁੱਤਰ ਗੇਜਾ ਸਿੰਘ (ਮਕਾਨ ਨੰ 932) ਦੇ ਘਰ ਤੋਂ ਲੈ ਕੇ ਸੰਦੀਪ ਕੌਰ ਪਤਨੀ ਸੂਰਜ ਸਿੰਘ (ਮਕਾਨ ਨੰ 937) ਦੇ ਘਰ ਤੱਕ, (ਕੁੱਲ ਆਬਾਦੀ- 850), (ਐਸ.ਸੀ ਆਬਾਦੀ-340) (ਬੀ.ਸੀ.ਆਬਾਦੀ-75)
4	ਮੰਡੀ ਕਲਾਂ (ਪਛੜੀ ਸ਼੍ਰੇਣੀ)	8	ਗੁਰਦੇਵ ਸਿੰਘ ਪੁੱਤਰ ਜੈ ਸਿੰਘ (ਮਕਾਨ ਨੰ 160) ਦੇ ਘਰ ਤੋਂ ਲੈ ਕੇ ਸੁਖਦੀਪ ਸਿੰਘ ਪੁੱਤਰ ਕੇਵਲ ਸਿੰਘ (ਮਕਾਨ ਨੰ 161) ਦੇ ਘਰ ਤੱਕ,ਗੁਰਮੇਲ ਕੌਰ ਪਤਨੀ ਕਰਨੈਲ ਸਿੰਘ (ਮਕਾਨ ਨੰ 163) ਦੇ ਘਰ ਤੋਂ ਲੈ ਕੇ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ (ਮਕਾਨ ਨੰ 165) ਦੇ ਘਰ ਤੱਕ, ਦਵਾਰਕੀ ਦੇਵੀ ਪਤਨੀ ਹਰਬੰਸ ਸਿੰਘ (ਮਕਾਨ ਨੰ 168) ਦਾ ਘਰ, ਲਖਬੀਰ ਸਿੰਘ ਪੁੱਤਰ ਮਹਿੰਦਰ ਸਿੰਘ (ਮਕਾਨ ਨੰ 170) ਦੇ ਘਰ ਤੋਂ ਲੈ ਕੇ ਗਗਰਨਦੀਪ ਕੌਰ ਪਤਨੀ ਪਰਿਤਪਾਲ ਸਿੰਘ (ਮਕਾਨ ਨੰ 180) ਦੇ ਘਰ ਤੱਕ, ਬੰਤ ਸਿੰਘ ਪੁੱਤਰ ਚੰਨਣ ਸਿੰਘ (ਮਕਾਨ ਨੰ 182) ਦੇ ਘਰ ਤੋਂ ਲੈ ਕੇ ਜੁਗਰਾਜ ਸਿੰਘ ਪੁੱਤਰ ਚਮਕੌਰ ਸਿੰਘ (ਮਕਾਨ ਨੰ 194) ਦੇ ਘਰ ਤੱਕ, ਪ੍ਰਕਾਸ਼ ਕੌਰ ਪਤਨੀ ਛੋਟਾ ਸਿੰਘ (ਮਕਾਨ ਨੰ 196) ਦੇ ਘਰ ਤੋਂ ਲੈ ਕੇ ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ (ਮਕਾਨ ਨੰ 222) ਦੇ ਘਰ ਤੱਕ, (ਕੁੱਲ ਆਬਾਦੀ- 850),(ਐਸ.ਸੀ ਆਬਾਦੀ-310) (ਬੀ.ਸੀ ਆਬਾਦੀ-340)
4	ਮੰਡੀ ਕਲਾਂ (ਜਨਰਲ)	9	ਗੁਰਪ੍ਰੀਤ ਰਾਮ ਪੁੱਤਰ ਭਜਨ ਰਾਮ (ਮਕਾਨ ਨੰ 5) ਦਾ ਘਰ, ਰਣਜੀਤ ਕੌਰ ਪਤਨੀ ਮਿੱਠੂ ਸਿੰਘ (ਮਕਾਨ ਨੰ 60) ਦੇ ਘਰ ਤੋਂ ਲੈ ਕੇ ਪਰਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ (ਮਕਾਨ ਨੰ 70) ਦੇ ਘਰ ਤੱਕ, ਗੁਰਦੇਵ ਸਿੰਘ ਪੁੱਤਰ ਬੀਰ ਸਿੰਘ (ਮਕਾਨ ਨੰ 79) ਦੇ ਘਰ ਤੋਂ ਲੈ ਕੇ ਸਿਮਰਨਪ੍ਰੀਤ ਕੌਰ ਬਾਘਾ ਸਿੰਘ (ਮਕਾਨ ਨੰ 102) ਦੇ ਘਰ ਤੱਕ, ਦਲੀਪ ਕੌਰ ਪਤਨੀ ਮਾਤਾ ਸਿੰਘ (ਮਕਾਨ ਨੰ 104) ਦੇ ਘਰ

			ਤੋਂ ਲੈ ਕੇ ਲਖਪ੍ਰੀਤ ਸ਼ਰਮਾ ਪੁੱਤਰ ਰਾਜ ਕੁਮਾਰ (ਮਕਾਨ ਨੰ 114) ਦੇ ਘਰ ਤੱਕ, ਮੂਰਤੀ ਪਤਨੀ ਗੁਰਦੇਵ ਸਿੰਘ (ਮਕਾਨ ਨੰ 117) ਦੇ ਘਰ ਤੋਂ ਲੈ ਕੇ ਨੂਰਪ੍ਰੀਤ ਸਿੰਘ ਭੁੱਲਰ ਪੁੱਤਰ ਟਹਿਲ ਸਿੰਘ (ਮਕਾਨ ਨੰ 129) ਦੇ ਘਰ ਤੱਕ, (ਕੁੱਲ ਆਬਾਦੀ- 840), (ਐਸ.ਸੀ ਆਬਾਦੀ-380) (ਬੀ.ਸੀ.ਆਬਾਦੀ-220)
4	ਮੰਡੀ ਕਲਾਂ (ਜਨਰਲ)	10	ਅੰਮ੍ਰਿਤਪਾਲ ਕੌਰ ਪਤਨੀ ਮਹਿੰਦਰਪਾਲ ਸਿੰਘ (ਮਕਾਨ ਨੰ 25) ਦਾ ਘਰ, ਹਰਪ੍ਰੀਤ ਕੌਰ ਪਤਨੀ ਜਸਵਿੰਦਰ ਕੌਰ (ਮਕਾਨ ਨੰ 217) ਦਾ ਘਰ, ਬਲਜੀਤ ਕੌਰ ਪਤਨੀ ਗੁਰਦੇਵ ਸਿੰਘ (ਮਕਾਨ ਨੰ 247) ਦੇ ਘਰ ਤੋਂ ਲੈ ਕੇ ਅੰਮ੍ਰਿਤਪਾਲ ਸਿੰਘ ਸਤਨਾਮ ਸਿੰਘ (ਮਕਾਨ ਨੰ 275) ਦੇ ਘਰ ਤੱਕ, ਨਸੀਬ ਕੌਰ ਪਤਨੀ ਗੁਰਬਖਸ਼ ਸਿੰਘ (ਮਕਾਨ ਨੰ 334) ਦੇ ਘਰ ਤੋਂ ਲੈ ਕੇ ਜਸਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ (ਮਕਾਨ ਨੰ 335) ਦੇ ਘਰ ਤੱਕ, ਅਮਰਜੀਤ ਕੌਰ ਪਤਨੀ ਮਿੱਠੂ ਸਿੰਘ (ਮਕਾਨ ਨੰ 351) ਦੇ ਘਰ ਤੋਂ ਲੈ ਕੇ ਬਲਵੀਰ ਸਿੰਘ ਪੁੱਤਰ ਗੁਰਚਰਣ ਸਿੰਘ (ਮਕਾਨ ਨੰ 353) ਦੇ ਘਰ ਤੱਕ, (ਕੁੱਲ ਆਬਾਦੀ- 850), (ਐਸ.ਸੀ ਆਬਾਦੀ- 370) (ਬੀ.ਸੀ.ਆਬਾਦੀ-145)
4	ਮੰਡੀ ਕਲਾਂ (ਜਨਰਲ)	11	ਰਾਜ ਮਹਿੰਦਰ ਸਿੰਘ ਪੁੱਤਰ ਰੇਸ਼ਮ ਪਾਲ (ਮਕਾਨ ਨੰ 328) ਦੇ ਘਰ ਤੋਂ ਲੈ ਕੇ ਜਗਜੋਤ ਸਿੰਘ ਪੁੱਤਰ ਮੱਖਣ ਸਿੰਘ (ਮਕਾਨ ਨੰ 333) ਦੇ ਘਰ ਤੱਕ, ਸ਼ਿਵਜੀ ਰਾਮ (ਮਕਾਨ ਨੰ 336) ਦੇ ਘਰ ਤੋਂ ਲੈ ਕੇ ਗੁਰਿੰਦਰ ਜੀਤ ਸਿੰਘ ਪੁੱਤਰ ਅਮਰ ਜੀਤ ਸਿੰਘ (ਮਕਾਨ ਨੰ 338) ਦੇ ਘਰ ਤੱਕ, ਸਮਪ੍ਰੀਤ ਕੌਰ ਪਤਨੀ ਸੰਦੀਪ ਸਿੰਘ (ਮਕਾਨ ਨੰ 353ਬੀ) ਦੇ ਘਰ ਤੋਂ ਲੈ ਕੇ ਅਮਨਦੀਪ ਕੌਰ ਪੁੱਤਰੀ ਇਕਤਰ ਸਿੰਘ (ਮਕਾਨ ਨੰ 354ਏ) ਦੇ ਘਰ ਤੱਕ, ਬਲਦੇਵ ਸਿੰਘ ਪੁੱਤਰ ਭੰਗਾ ਸਿੰਘ (ਮਕਾਨ ਨੰ 489) ਦੇ ਘਰ ਤੋਂ ਲੈ ਕੇ ਅਰਮਾਨਦੀਪ ਸਿੰਘ ਪੁੱਤਰ ਮੇਜਰ ਸਿੰਘ(ਮਕਾਨ ਨੰ520) ਦੇ ਘਰ ਤੱਕ, (ਕੁੱਲ ਆਬਾਦੀ- 840), (ਐਸ.ਸੀ ਆਬਾਦੀ-300) (ਬੀ.ਸੀ.ਆਬਾਦੀ-110)

ਸਹੀ/-
ਡਿਪਟੀ ਕਮਿਸ਼ਨਰ,
ਬਠਿੰਡਾ।